

ਰਾਗੁ ਸੂਹੀ ਮਹਲਾ ੧ ਛੰਤੁ ਘਰੁ ੨
ੴ ਸਤਿਗੁਰ ਪ੍ਰਸਾਦਿ ॥
ਹਮ ਘਰਿ ਸਾਜਨ ਆਏ ॥ ਸਾਂਚੈ ਮੇਲਿ ਮਿਲਾਏ ॥
ਸਹਜਿ ਮਿਲਾਏ ਹਰਿ ਮਨਿ ਭਾਏ ਪੰਚ ਮਿਲੇ ਸੁਖੁ
ਪਾਇਆ ॥ ਸਾਈ ਵਸਤੁ ਪਰਾਪਤਿ ਹੋਈ ਜਿਸੁ
ਸੋਤੀ ਮਨੁ ਲਾਇਆ ॥ ਅਨਦਿਨੁ ਮੇਲੁ ਭਇਆ ਮਨੁ
ਮਾਨਿਆ ਘਰੁ ਮੰਦਰੁ ਸੋਹਾਏ ॥ ਪੰਚ ਸਬਦ ਧੁਨਿ
ਅਨਹਦ ਵਾਜੈ ਹਮ ਘਰਿ ਸਾਜਨ ਆਏ ॥੧॥ ਆਵਹੁ
ਮੀਤ ਪਿਆਰੇ ॥ ਮੰਗਲ ਗਾਵਹੁ ਨਾਰੇ ॥ ਸਚੁ ਮੰਗਲੁ
ਗਾਵਹੁ ਤਾ ਪ੍ਰਭ ਭਾਵਹੁ ਸੋਹਿਲਤਾ ਜੁਗ ਚਾਰੇ ॥
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ
ਸਬਦਿ ਸਵਾਰੇ ॥ ਗਿਆਨ ਮਹਾ ਰਸੁ ਨੇਤੀ ਅੰਜਨੁ
ਤ੍ਰਿਭਵਣ ਰੂਪੁ ਦਿਖਾਇਆ ॥ ਸਖੀ ਮਿਲੇਹੁ ਰਸਿ
ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ ॥੨॥
ਮਨੁ ਤਨੁ ਅੰਮ੍ਰਿਤਿ ਭਿੰਨਾ ॥ ਅੰਤਰਿ ਪ੍ਰੇਮੁ ਰਤੰਨਾ ॥
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੇ ॥
ਜੰਤੁ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਰੈ
॥ ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ
ਕੀਨਾ ॥ ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ
ਮਨੁ ਅੰਮ੍ਰਿਤਿ ਭੀਨਾ ॥੩॥ ਆਤਮ ਰਾਮੁ ਸੰਸਾਰਾ
॥ ਸਾਚਾ ਖੇਲੁ ਤੁਮਾਰਾ ॥ ਸਚੁ ਖੇਲੁ ਤੁਮਾਰਾ ਅਗਮ
ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥ ਸਿਧ ਸਾਧਿਕ
ਸਿਆਣੇ ਕੋਤੇ ਤੁਝ ਬਿਨੁ ਕਵਣੁ ਕਹਾਏ ॥ ਕਾਲੁ
ਬਿਕਾਲੁ ਭਏ ਦੋਵਾਨੇ ਮਨੁ ਰਾਖਿਆ ਗੁਰਿ ਠਾਏ ॥
ਨਾਨਕ ਅਵਗਣ ਸਬਦਿ ਜਲਾਏ ਗੁਣ ਸੰਗਮਿ ਪ੍ਰਭੁ
ਪਾਏ ॥੪॥੧॥੨॥

ਰਾਗੁ ਸੂਹੀ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਆਵਹੁ ਸਜਣਾ ਹਉ ਦੇਖਾ ਦੁਰਸਨੁ ਤੇਰਾ ਰਾਮੁ ॥
ਘਰਿ ਆਪਨਤੈ ਖੜੀ ਤਕਾ ਮੈ ਮਨਿ ਚਾਉ ਘਨੇਰਾ
ਰਾਮੁ ॥ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ
ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ
ਮਰਣ ਦੁਖੁ ਨਾਸਾ ॥

ਸਗਲੀ ਜੋਤਿ ਜਾਤਾ ਤੁ ਸੋਈ ਮਿਲਿਆ ਭਾਇ ਸੁਭਾਏ
॥ ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ
ਘਰਿ ਆਏ ॥੧॥ ਘਰਿ ਆਇਅਤੇ ਸਾਜਨਾ ਤਾ ਧਨ
ਖਰੀ ਸਰਸੀ ਰਾਮੁ ॥ ਹਰਿ ਮੋਹਿਅਤੀ ਸਾਚੁ ਸਬਦਿ
ਠਾਕੁਰ ਦੇਖਿ ਰਹੰਸੀ ਰਾਮੁ ॥ ਗੁਣ ਸੰਗਿ ਰਹੰਸੀ ਖਰੀ
ਸਰਸੀ ਜਾ ਰਾਵੀ ਰੰਗਿ ਰਾਤੈ ॥ ਅਵਗਣ ਮਾਰਿ ਗੁਣੀ
ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥ ਤਸਕਰ ਮਾਰਿ
ਵਸੋ ਪੰਚਾਇਣਿ ਅਚਲੁ ਕਰੇ ਵੀਚਾਰੇ ॥ ਨਾਨਕ ਰਾਮ
ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥੨॥
ਵਰੁ ਪਾਇਅਤਾ ਬਾਲਤੀਏ ਆਸਾ ਮਨਸਾ ਪੂਰੀ ਰਾਮੁ
॥ ਪਿਰਿ ਰਾਵਿਅਤੀ ਸਬਦਿ ਰਲੀ ਰਵਿੰ ਰਹਿਆ
ਨਹੁ ਦੂਰੀ ਰਾਮੁ ॥ ਪ੍ਰਭੁ ਦੂਰਿ ਨ ਹੋਈ ਘਟਿ ਘਟਿ
ਸੋਈ ਤਿਸੁ ਕੀ ਨਾਰਿ ਸਬਾਈ ॥ ਆਪੇ ਰਸੀਆ
ਆਪੇ ਰਾਵੈ ਜਿਉ ਤਿਸ ਦੀ ਵਡਿਆਈ ॥ ਅਮਰ
ਅਡੋਲੁ ਅਮੋਲੁ ਅਪਾਰਾ ਗੁਰਿ ਪੂਰੈ ਸਚੁ ਪਾਈਐ ॥
ਨਾਨਕ ਆਪੇ ਜੋਗ ਸਜੇਗੀ ਨਦਾਰਿ ਕਰੈ ਲਿਵ ਲਾਇ
ਐ ॥੩॥ ਪਿਰੁ ਉਚਰੀਐ ਮਾਤਤੀਐ ਤਿਹੁ ਲੋਆ
ਸਿਰਤਾਜਾ ਰਾਮੁ ॥ ਹਉ ਬਿਸਮ ਭਈ ਦੇਖਿ ਗੁਣਾ
ਅਨਹਦ ਸਬਦ ਅਗਾਜਾ ਰਾਮੁ ॥ ਸਬਦੁ ਵੀਚਾਰੀ
ਕਰਣੀ ਸਾਰੀ ਰਾਮੁ ਨਾਮੁ ਨੀਸਾਣੇ ॥ ਨਾਮ ਬਿਨਾ
ਖੋਟੇ ਨਹੀ ਠਾਹਰ ਨਾਮੁ ਰਤਨੁ ਪਰਵਾਣੇ ॥ ਪਤਿ
ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥
ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ
॥੪॥੧॥੩॥

rag suhi mehla 1 chhant ghar 2
ik-o^Nkar satgur parsad.
ham ghar sean a-e.
sache mel mila-e.
sahy mila-e jar man bha-e panch mile sukḯ pa-i-a.
sa-i vasatṯ parapatṯ jo-i yis seti man la-i-a.
an-din mel bha-i-a man mani-a ghar mandar soha-e.
panch sabad Dhun anhadṯ vee jam ghar sean a-e. ||1||
avhu mitṯ pi-are. mangal gavhu nare.
sach mangal gavhu ta parabhṯ bhavaju sohilrja yug chare.
apne ghar a-i-a than suha-i-a kare sabadṯ savare.
gi-an maja ras netri anyan tarib**h**avan rup dikja-i-a.
sakḯi milhu ras mangal gavhu jam ghar sean a-i-a. ||2||
man tan amritṯ bjinna.
antar parem ratanna.
antar ratan padarath mere param tatṯ vicharo.
yantṯ bhekj tu safli-o data sir sir devanjaro.
tu yan gi-ani antaryami ape karanṯ kina.
sunhu sakḯi man mohan mohi-a tan man amritṯ bjina. ||3||
atam ram sansara.
sacha kjel tum^Hara.
sach kjel tum^Hara agam apara tu**Dh** bin ka-un buyha-e.
si**Dh** sa**Dh**ik si-ane kete tuyh bin kavanṯ kaja-e.
kal bikal bha-e devane man rakḯi-a gur tha-e.
Nanak avganṯ sabadṯ yala-e gunṯ sangam parabhṯ
pa-e. ||4||1||2||
rag suhi mehla 1 ghar 3
ik-o^Nkar satgur parsad.
avhu sena ja-o dekja darsan tera ram.
ghar apnarje kjariṯ taka me man cha-o ghanera ram.
man cha-o ghanera sunṯ parabhṯ mera me tera
harvasa.
darsan dekj bha-i nihkeval yanam maranṯ dukj nasa.

Página 765

sagli yotṯ yata tu so-i mili-a bha-e sub**h**a-e.
Nanak sean ka-o bal ya-i-e sach mile ghar a-e. ||1||
ghar a-i-arje sena ta Dhan kjari sarsi ram.
jar mohi-arḯi sach sabadṯ thakur dekj rajansi ram.
gunṯ sang rajansi kjari sarsi ya ravi rang rate.
avganṯ mar guni ghar chha-i-a pure purakḯ bi**Dh**ate.
taskar mar vasi pancha-in adal kare vichare.
Nanak ram nam nistara gurmatṯ mileh pi-are. ||2||
var pa-i-arja balrji-e asa mansa puri ram.
pir ravi-arḯi sabadṯ rali rav raji-a nah duri ram.
parabhṯ dur na jo-i ghat ghat so-i tis ki nar saba-i.
ape rasi-a ape rave yi-o tis di vadi-a-i.
amar adol amol apara gur pure sach pa-i-e.
Nanak ape yog seogi nadar kare liv la-i-e. ||3||
pir uch**r**ji-e marj-rji-e tihu lo-a sirtea ram.
ha-o bisam bha-i dekj guna anhadṯ sabadṯ agea ram.
sabadṯ vichari karni sari ram nam nisano.
nam bina kjote naji thajar nam ratan parvano.
patṯ matṯ puri pura parvana na ave na yasi.
Nanak gurmukḯj ap pach**h**ane parabhṯ yese avinasi.
||4||1||3||

Un Dios Creador del Universo, por la Gracia del Verdadero Guru

Rag Suji, Mejl Guru Nanak, Primer Canal Divino, Chhant.

Mis amigos, los Santos del Señor, han llegado a mi hogar, el Verdadero Señor auspició mi unión con ellos. A través del Amor los he encontrado, y el Señor está complacido.

Dejándome sentir entre los elegidos de Dios, he encontrado la Felicidad, pues he logrado Lo que mi mente siempre añoró. Eterna es mi Unión, mi mente está complacida; benditas, benditas son mis Mansiones, los cinco diferentes sonidos de la música se escuchan en mi interior sin parar, ahora que mis bienamados amigos han llegado a mi hogar. (1)

Vengan amados amigos, vengan hermanas y compañeros, entonen las Melodías de Dicha; canten la Melodía Nupcial de la Verdad, pues el Señor está Complacido y Su Gloria resuena a través de todas las épocas. Así el Señor llega a mí, Su Hogar, y lo bendice; y a través de Su Palabra, todas mis tareas son realizadas. Poniéndome el Colirio de la Sabiduría, sí, la Quintaesencia del Señor, veo al Señor de los tres mundos. Oh amigos, canten la Melodía de Dicha con gozo, pues a mi Hogar ha llegado el Señor. (2)

Mi cuerpo y mi mente están imbuidos con el Néctar de la Palabra del *Shabd*, en mi interior brilla la Joya del Amor. Dentro de mí está la Joya del Nombre del Señor y yo medito en la Perfecta Quintaesencia de la Realidad.

Tus seres no son más que pordioseros a Tu Puerta, oh Ser Bondadoso, oh Señor Todopoderoso, Tú te das a todos aquellos que buscan en verdad. Eres el Conocedor de lo íntimo, eres la Causa de causas. Escucha, oh amigo, mi mente ha sido encantada por el Gran Mago y junto con mi cuerpo, ambos están imbuidos en el Néctar de la Palabra. (3)

Oh Señor, Tú prevaleces en el Universo entero, Verdad, Verdad es Tu Obra.

Verdad es Tu Obra, oh Infinito, Señor Insondable, ¿quién sino Tú puede hacer que Te me reveles en mi interior? Millones de adeptos y buscadores los hay, pero privados de Tu Gracia, ¿quién más es conocido como Tuyo? Encontrándote, uno abandona la barbarie, la danza interminable del nacimiento y de la muerte, y nuestra mente es mantenida por la Gracia del *Guru*.

Dice *Nanak*, a través de Tu Palabra, todos nuestros errores son borrados, y volviéndonos virtuosos logramos concebir a nuestro Señor. (4-1-2)

Un Dios Creador del Universo, por la Gracia del Verdadero Guru

Rag Suji, Mejl Guru Nanak, Primer Canal Divino.

Ven, ven, oh Amigo, ven a mí para que pueda tener el *Darshan* de Tu Visión. Oh Amigo, en la puerta de mi hogar, me encuentro lleno de ganas de Poderte ver. La Dicha ha llenado mi mente, oh Amor, escúchame; sí, yo me apoyo sólo en Ti. Teniendo la Grandiosa Visión de Tu *Darshan*, he quedado libre de deseos y los dolores de nacimientos y muertes han desaparecido. **P. 765.**

Tu Luz prevalece en todo, por esa Luz eres conocido y a través del Amor, eres conocido con facilidad. Oh, dice *Nanak*, ofrezco mi ser en sacrificio a mi Amigo, él ha llegado a casa a encontrar a quienes son Verdaderos. (1)

Cuando el Amigo llega hasta su casa, la novia es inmensamente complacida y se siente encantada con la Palabra Verdadera del Señor; viendo al Maestro, ella florece. Contando con el Mérito, ella se encuentra incalculablemente dichosa. Cuando el Bienamado Señor goza de ella, sus deméritos son desterrados y el Señor Creador construye en ella el Recinto de un corazón Virtuoso.

Ella borra sus errores, vive como la maestra de ella misma y, con una mente que discrimina, logra juzgar lo bueno y lo malo. Dice *Nanak*, la Emancipación se da a través del Nombre del Señor, a través de la Palabra del *Guru* uno se encuentra con su Amor. (2)

La novia ha encontrado a su Esposo, sus deseos y esperanzas se han cumplido y su Esposo goza de ella. A través de la Palabra del *Shabd*, Lo ha obtenido, a Él, a Quien prevalece en todo y nunca Está lejos. El Señor nunca está lejos y llena todos los corazones, todas las criaturas son Sus Esposas. Él sólo es Quien disfruta, Él es quien se deleita y se convierte en Su Gloria. Él es Inmortal, siempre en Paz, Invaluable e Infinito, es a través del *Guru* Perfecto que el Uno Verdadero es conocido. Dice *Nanak*: Él Mismo une a la novia Consigo Mismo y es por Su Misericordia que ella se entona en Él. (3)

El Señor habita en lo alto, y corona a los tres mundos con Su Gloria. Estoy maravillado viendo Su Gloriosa Excelencia y en mi interior resuena la Melodía Celestial del *Shabd* de la Palabra.

Medito en el *Shabd* y me conduzco con Bondad, así soy bendecido con el Estandarte del Nombre del Señor. Sin el Nombre del Señor, los seres falsos no encuentran Refugio, pues la Joya del Nombre del Señor sólo es aprobada por el Señor. Perfecto es ahora mi honor, mi intelecto; perfecta es la Palabra Clave que nos bendice para no reencarnar más. Dice *Nanak*, sí, por la Gracia del *Guru* uno se conoce a sí mismo, uno se vuelve igual que el Mismo Señor Eterno. (4-1-3)

ੴ ਸਤਿਗੁਰ ਪ੍ਰਸਾਦਿ ॥ ਰਾਗ ਸੁਹੀ ਫੁੰਤ ਮਹਲਾ ੧ ਘਰੁ ੪ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥ ਦਾਨਿ ਤੇਰੈ ਘਟਿ ਚਾਨਣਾ ਤਨਿ ਚੰਦੁ ਦੀਪਾਇਆ ॥ ਚੰਦੋ ਦੀਪਾਇਆ ਦਾਨਿ ਹਰਿ ਕੇ ਦੁਖੁ ਅੰਧੇਰਾ ਉਠਿ ਗਇਆ ॥ ਗੁਣ ਜੰਵ ਲਾਤੇ ਨਾਲਿ ਸੋਰੈ ਪਰਖਿ ਮੋਹਣੀਐ ਲਇਆ ॥ ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥ ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥੧॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥ ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅਤਾ ਦੀਤਾ ॥ ਲੀਆ ਤ ਦੀਆ ਮਾਨੁ ਜਿਨੁ ਸਿਉ ਸੇ ਸਜਨ ਕਿਉ ਵੀਸਰਹਿ ॥ ਜਿਨੁ ਦਿਸਿ ਆਇਆ ਹੋਹਿ ਰਲੀਆ ਜੀਅੁ ਸੇਤੀ ਗਹਿ ਰਹਹਿ ॥ ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥ ਹਉ ਬਲਿਹਾਰੀ ਸਾਜਨਾ ਮੀਤਾ ਅਵਰੀਤਾ ॥੨॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥ ਜੇ ਗੁਣ

ਹੋਵਨਿ ਸਾਜਨਾ ਮਿਲਿ ਸਾਝ ਕਰੀਜੈ ॥ ਸਾਝ ਕਰੀਜੈ ਗੁਣਹੁ ਕੇਰੀ ਛੇਡਿ ਅਵਗਣੁ ਚਲੀਐ ॥ ਪਹਿਰੇ ਪਟਬਰ ਕਰਿ ਅਡਬਰ ਆਪਣਾ ਪਿਤੁ ਮਲੀਐ ॥ ਜਿਥੈ ਜਾਇ ਬਹੀਐ ਭਲਾ ਕਹੀਐ ਤੋਲਿ ਅੰਮ੍ਰਿਤੁ ਪੀਜੈ ॥ ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥ ਆਖਣ ਤਾ ਕਉ ਜਾਈਐ ਜੇ ਭੁਲਤਾ ਹੋਈ ॥ ਜੇ ਹੋਇ ਭੁਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥ ਸੁਣੈ ਦੇਖੇ ਬਾਝੁ ਕਹਿਐ ਦਾਨੁ ਅਣਮਗਿਆ ਦਿਵੈ ॥ ਦਾਨੁ ਦੇਇ ਦਾਤਾ ਜਗਿ ਬਿਧਾਤਾ ਨਾਨਕਾ ਸਚੁ ਸੋਈ ॥ ਆਪਿ ਕਰੇ ਕਿਸੁ ਆਖੀਐ ਹੋਰੁ ਕਰੇ ਨ ਕੋਈ ॥੪॥੧॥੪॥ ਸੁਹੀ ਮੁਹਲਾ ੧ ॥ ਮੇਰਾ ਮਨੁ ਰਾਤਾ ਗੁਣੁ ਰਵੈ ਮਨਿ ਭੁੰਵੈ ਸੋਈ ॥ ਗੁਰੁ ਕੀ ਪਉਤੀ ਸਾਚੁ ਕੀ ਸਾਚਾ ਸੁਖੁ ਹੋਈ ॥ ਸੁਖਿ ਸਹਜਿ ਆਵੈ ਸਾਚ ਭਾਵੈ ਸਾਚੁ ਕੀ ਮਤਿ ਕਿਉ ਟਲੈ ॥ ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥ ਪਰਪੰਚ ਮੋਹ ਬਿਕਾਰ ਥਾਕੇ ਕੂੜੁ ਕਪਟੁ ਨ ਦੇਈ ॥ ਮੇਰਾ ਮਨੁ ਰਾਤਾ ਗੁਣੁ ਰਵੈ ਮਨਿ ਭਾਵੈ ਸੋਈ ॥੧॥ ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥ ਮੇਲੁ ਲਾਗੀ ਮਨਿ ਮੈਲਿਐ ਕਿਨੈ ਅੰਮ੍ਰਿਤੁ ਪੀਆ ॥ ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰੁ ਪਹਿ ਮੇਲੁ ਕਰਾਇਆ ॥ ਆਪਨਤਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥ ਤਿਸੁ ਨਾਲਿ ਗੁਣ ਗਾਵਾ ਜੇ ਤਿਸੁ ਭਾਵਾ ਕਿਉ ਮਿਲੈ ਹੋਇ ਪਰਾਇਆ ॥ ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥੨॥ ਆਇ ਗਇਆ ਕੀ ਨ ਆਇਓ ਕਿਉ ਆਵੈ ਜਾਤਾ ॥ ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥ ਸਾਹਿਬੁ ਰੰਗਿ ਰਾਤਾ ਸਚੁ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥ ਪੰਚ ਭੁ ਨਾਇਕੋ ਆਪਿ ਸਿਰੰਦਾ ਜਿਨਿ ਸਚੁ ਕਾ ਪਿੰਡੁ ਸਵਾਰਿਆ ॥ ਹਮੁ ਅਵਗਣਿਆਰੇ ਤੁ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥ ਆਵਣੁ ਜਾਣਾ ਨਾ ਥੀਐ ਸਾਚੀ ਮਤਿ ਹੋਈ ॥੩॥ ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥ ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥ ਆਪਿ ਜਾਣਾਵੈ ਮਾਰਗਿ ਪਾਵੈ ਆਪੇ ਮਨੁਆ ਲੇਵਏ ॥ ਕਰਮ ਸੁਕਰਮ ਕਰਾਏ ਆਪੇ ਕੀਮਤਿ ਕਉਣੁ ਅਭਵਏ ॥ ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥ ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰੁ ਸਬਦੀ ਸਚੁ ਜਾਨਿਆ ॥੪॥

ik-o^Nkar satgur parsad.
rag suhi chhant mehla 1 ghar 4.
yin ki-a tin dekji-a yag DhanDh-rje la-i-a.
dan tere ghat channa tan chand dipa-i-a.
chando dipa-i-a dan jar ke dukj anDhera uth ga-i-a.
gun yany larje nal sohe parakj mohni-e la-i-a.
vivaju jo-a sobh seti panch sabdi a-i-a.
yin ki-a tin dekji-a yag DhanDh-rje la-i-a. ||1||
ha-o balijari sena mita avrita.
ih tan yin si-o gadi-a man li-arja dita.
li-a ta di-a man yin^H si-o se sean ki-o visraji.
yin^H dis a-i-a johi rali-a yi-a seti geh rajeh.
sagal gun avgan na ko-i johi nita nita.
ha-o balijari sena mita avrita. ||2||
guna ka jove vasula kadh vas la-iye.
ye gun jovni^H sena mil se kariye.

Página 766

se kariye gunah keri chjod avgan chali-e.
pajire patambar kar adambar apna pirh mali-e.
yithe ya-e baij-e bhala kaji-e yjol amrit piye.
guna ka jove vasula kadh vas la-iye. ||3||
ap kare kis akji-e jor kare na ko-i.
akjan ta ka-o ya-i-e ye bhulrja jo-i.
ye jo-e bhula ya-e kaji-e ap karta ki-o bhule.
sune dekje be kaji-e dan anmangi-a dive.
dan de-e data yag biDhata nanka sach so-i.
ap kare kis akji-e jor kare na ko-i. ||4||1||4||
suhi mehla 1.
mera man rata gun rave man bhave so-i.
gur ki pa-orji sach ki sacha sukj jo-i.
sukj sahy ave sach bhave sach ki mat ki-o tale.
isnan dan sugi-an mean ap achhli-o ki-o chhale.
parpanch moh bikar thake kurh kapat na do-i.
mera man rata gun rave man bhave so-i. ||1||
sajib so salaji-e yin karanna ki-a.
mel lagi man meli-e kine amrit pi-a.
math amrit pi-a ih man di-a gur peh mol kara-i-a.
apnarja parabh sahy pachhata ya man sache la-i-a.
tis nal gun gava ye tis bhava ki-o mile jo-e para-i-a.
sajib so salaji-e yin yagat upa-i-a. ||2||
a-e ga-i-a ki na a-i-o ki-o ave yata.
paritam si-o man mani-a jar seti rata.
sajib rang rata sach ki bata yin bimb ka kot usari-a.
panch bhu na-iko ap siranda yin sach ka pind savari-a.
ham avgani-are tu sun pi-are tuDh bhave sach so-i.
avan yana na thi-e sachi mat jo-i. ||3||
anyan tesa anyi-e yesa pir bhave.
samyhe suyhe yani-e ye ap yanave.
ap yanave marag pave ape manu-a lev-e.
karam sukaram kara-e ape kimat ka-un abheva-e.
tant mant pakjand na yana ram ride man mani-a.
anyan nam tise te suyhe gur sabdi sach yani-a. ||4||

Por la Gracia del Único Ser Supremo, el Eterno, el Iluminador

Rag Suji, Chhant, Mejl Guru Nanak, Primer Canal Divino.

Él, Quien creó el mundo, también cuida de él y lo pone a realizar sus tareas.
A través de Su Bendición, la mente es iluminada, y la Luna de la Sabiduría brilla en el cuerpo.
La Luna de la Sabiduría brilla por la Gracia de Dios, y la oscuridad del dolor es desterrada.

Virtuosa es la Boda Nupcial, que engalana a nuestro Esposo, Quien después de muchos cuidados ha escogido a la bella novia. La Boda es realizada con toda Gloria, de los cinco instrumentos brota la Melodía Celestial en el interior de su mente.

Sí, Aquél que creó el mundo, también cuida de él y lo pone a realizar sus tareas. (1)

En sacrificio ofrezco mi ser a los Santos, mis impecables amigos, éste, mi cuerpo está apegado a ellos y mi mente conversa con la de ellos. A ellos, a quienes les he entregado mi mente, ¿cómo los puedo abandonar, oh Dios? Viéndolos me regocijo en Dicha, oh, ¿por qué no darles el abrazo de mi Alma?

A ellos, quienes tienen todos los Méritos y ni un error y quienes viven eternamente, a ellos en sacrificio ofrezco mi ser, a mis amigos que viven inmaculados, sin ninguna mancha. (2)

Quien tiene su canasta llena de Virtudes, debería disfrutar de su fragancia; si mis amigos viven en la Virtud, voy a compartir con ellos. **P. 766.**

Asociémonos para compartir nuestras Virtudes, dejemos atrás nuestras faltas y caminemos por el Sendero; adornémonos con los vestidos de seda de la Virtud y caminemos en el estrado de la Vida; hablemos de la Bondad, donde sea que vayamos y nos sentemos; raspemos el árbol del Néctar Ambrosial y bebamos de Él.

Quien tiene una canasta de Virtudes fragantes, que goce de su fragancia. (3)

Si Él, el Señor, hace todo por Sí Mismo, ¿con quien más puedo ir a presentar mi queja?

Uno se quejaría si el Señor cometiera errores. Si Él se equivocara, nos quejaríamos ante Él, pero ¿acaso el Señor Creador alguna vez se equivoca? Sin Verlo ni Escucharlo, uno Le reza y Él bendice a todos sin que se Lo pidan. El Señor del Destino bendice a todos, Él es el Único Verdadero Señor de todos. Dice *Nanak*: ¿Con quién puede uno quejarse, cuando Él, el Señor lo hace todo? (4-1-4)

Suji, Mejl Guru Nanak, Primer Canal Divino.

Imbuido en el Amor del Señor, mi mente recita la Alabanza de Dios y el Señor aparece complacido conmigo. La Verdad es la Escalera dada por el *Guru*, para subir hasta Dios, es así como uno disfruta del Verdadero Bienestar, logra la Paz del Equilibrio, y la Verdad le sabe a uno muy dulce. La instrucción de Verdad no le falla a uno. ¿Cómo el omnisapiente puede ser engañado? Creen que bañarse en aguas santas, dar caridades, discursos o abluciones va a servir de algo.

La locura de la vanidad, las maldades, la falsedad, el engaño y el sentido de la dualidad deben ser tranquilizados. Cuando estoy imbuido en el Amor del Señor, mi mente recita Su Alabanza y el Señor está complacido conmigo. (1)

Alaba al Señor que creó la Creación. Si la mente está manchada, nadie puede chupar del Néctar del Señor, pero cuando la mente se ha entregado a Dios y así bate el Néctar de la Palabra, el *Guru* lo aprecia y sentado en Paz uno conoce al Señor, teniendo la mente entonada en el Uno Verdadero.

De esa forma uno vive siempre en Dios, cantando Sus Alabanzas si así es Su Voluntad, pero ¿cómo puede uno encontrarlo siendo un extraño para Él? Alaba al Señor que creó la Creación. (2)

Cuando el Señor viene a la mente, ¿qué más queda? ¿Cómo puede continuar la ronda de vidas y muertes después de eso?, si la mente está complacida con el Señor, imbuida en Su Amor.

Imbuido en el Amor del Señor, uno habla la Verdad del Señor, de Él, Quien construyó la fortaleza del cuerpo a partir de una burbuja de esperma. Sí, el Señor es el Maestro Creador del cuerpo de cinco elementos y Él lo embellece con Su Verdad.

Somos unos malhechores; escúchanos por favor, oh Señor.

Lo que sea que Te complace, sólo eso es Verdad.

Y cuando uno es instruido en Tu Verdad, entonces las idas y venidas propias cesan. (3)

Voy a aplicar ese Colirio a los ojos, ese que complace al Señor. Voy a saber y a tomar conciencia, de forma intuitiva, cuando el Señor Mismo me revele la Verdad. Él Mismo revela Su Verdad y nos conduce en Su Camino y Él Mismo atrae nuestra mente hacia Él. Él nos hace actuar bien, oh, ¿quien podría evaluar a tan Misterioso Señor? No conozco de los asuntos del *Tantra* ni del *Mantra*, yo sólo alabo a mi Dios, con Quien mi mente está complacida. Del *Guru*, uno conoce el Verdadero Colirio del Nombre, a través de la Palabra del *Guru*, uno conoce la Verdad. (4)

ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ ਮਨ ਮਾਹਿ
ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥

ਅਠਸਠਿ ਤੀਰਥ ਪੰਨ ਪੁਜਾ ਨਾਮੁ ਸਾਚਾ ਭਾਇਆ ॥
ਆਪਿ ਸਾਜੇ ਥਾਪਿ ਵੇਖੋ ਤਿਸੈ ਭਾਣਾ ਭਾਇਆ ॥
ਸਾਜਨ ਰਾਂਗਿ ਰੰਗੀਲੁਤੇ ਰੰਗ ਲਾਲੁ ਬਣਾਇਆ ॥੫॥
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ
ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ
ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ
ਨਾਮ ਹਰਿ ਕੇ ਕਛੁ ਨ ਸੁਝੈ ਅੰਧ ਬੁਝੈ ਧੰਧਲੀ ॥
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ
ਮਨਿ ਵਸੈ ॥ ਕਰ ਜੋਤਿ ਗੁਰ ਪਹਿ ਕਰਿ ਬਿਨੰਤੀ
ਰਾਹੁ ਪਾਧਰੁ ਗੁਰ ਦਸੈ ॥੬॥ ਮਨੁ ਪਰਦੇਸੀ ਜੇ ਥੀਐ
ਸਭੁ ਦੇਸੁ ਪਰਾਇਆ ॥ ਕਿਸੁ ਪਹਿ ਖੋਲੁਉ ਗੰਠੜੀ
ਦੁਖੀ ਭਰਿ ਆਇਆ ॥ ਦੁਖੀ ਭਰਿ ਆਇਆ ਜਗਤੁ
ਸੋਬਾਇਆ ਕਉਣੁ ਜਾਣੈ ਬਿਧਿ ਮੇਰੀਆ ॥ ਆਵਣੈ
ਜਾਵਣੈ ਖਰੇ ਡਰਾਵਣੈ ਤੋਟਿ ਨ ਆਵੈ ਫੇਰੀਆ ॥
ਨਾਮ ਵਿਹੁਣੈ ਉਣੈ ਝਣੈ ਨਾ ਗੁਰਿ ਸਬਦੁ ਸੁਣਾਇਆ
॥ ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ
॥੭॥ ਗੁਰ ਮਹਲੀ ਘਰਿ ਆਪਣੈ ਸੇ ਭਰਪੁਰਿ ਲੀਣਾ
॥ ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ
॥ ਗੁਰ ਸਬਦਿ ਮੇਲਾ ਤਾਂ ਸਹੇਲਾ ਬਾਜੰਤ ਅਨਹਦ
ਬੀਣਾ ॥ ਗੁਰ ਮਹਲੀ ਘਰਿ ਆਪਣੈ ਸੇ ਭਰਿਪੁਰਿ
ਲੀਣਾ ॥੮॥ ਕੀਤਾ ਕਿਆ ਸਾਲਾਹੀਐ ਕਰਿ ਵੇਖੈ
ਸੋਈ ॥ ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥
ਕੀਮਤਿ ਸੇ ਪਾਵੈ ਆਪਿ ਜਾਣਾਵੈ ਆਪਿ ਅਭਲੁ ਨ
ਭੁਲਾਏ ॥ ਜੈ ਜੈ ਕਾਰੁ ਕਰਹਿ ਤੁਧੁ ਭਾਵਹਿ ਗੁਰ ਕੈ
ਸਬਦਿ ਅਮੁਲਾਏ ॥ ਹੀਣਉ ਨੀਚੁ ਕਰਉ ਬੇਨੰਤੀ ਸਾਚੁ
ਨ ਛੋਡਉ ਭਾਈ ॥ ਨਾਨਕ ਜਿਨਿ ਕਰਿ ਦੇਖਿਆ ਦੇਵੈ
ਮਤਿ ਸਾਈ ॥੯॥੨॥੫॥

ਰਾਗੁ ਸੁਹੀ ਛੰਤ ਮਹਲਾ ੩ ਘਰੁ ੨
ੴ ਸਤਿਗੁਰ ਪ੍ਰਸਾਦਿ ॥

ਸੁਖ ਸੋਹਿਲੜਾ ਹਰਿ ਧਿਆਵਹੁ ॥ ਗੁਰਮੁਖਿ ਹਰਿ
ਫਲੁ ਪਾਵਹੁ ॥ ਗੁਰਮੁਖਿ ਫਲੁ ਪਾਵਹੁ ਹਰਿ ਨਾਮੁ
ਧਿਆਵਹੁ ਜਨਮ ਜਨਮ ਕੇ ਦੁਖ ਨਿਵਾਰੇ ॥ ਬਲਿਹ-
ਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ
॥ ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਪਹੁ ਸੁਖ ਫਲੁ
ਹਰਿ ਜਨ ਪਾਵਹੁ ॥ ਨਾਨਕੁ ਕਹੈ ਸੁਣਹੁ ਜਨ ਭਾਈ
ਸੁਖ ਸੋਹਿਲੜਾ ਹਰਿ ਧਿਆਵਹੁ ॥੧॥ ਸੁਣਿ ਹਰਿ
ਗੁਣ ਭੀਨੇ ਸਹਜਿ ਸੁਭਾਏ ॥ ਗੁਰਮਤਿ ਸਹਜੇ ਨਾਮੁ
ਧਿਆਏ ॥ ਜਿਨ ਕਉ ਧੁਰਿ ਲਿਖਿਆ

ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ
॥ ਅੰਦਰਹੁ ਦੁਰਮਤਿ ਦੁਜੀ ਖੋਈ ਸੇ ਜਨੁ ਹਰਿ ਲਿਵ
ਲਾਗਾ ॥ ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ
ਅਨਦਿਨੁ ਹਰਿ ਗੁਣ ਗਾਏ ॥ ਸੁਣਿ ਮਨ ਭੀਨੇ ਸਹਜਿ
ਸੁਭਾਏ ॥੨॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥
ਗੁਰ ਤੇ ਉਪਜੈ ਸਬਦੁ ਵੀਚਾਰਾ ॥ ਗੁਰ ਸਬਦੁ ਵੀਚ-
ਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ
॥ ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖੁ ਸਭਿ
ਗਵਾਏ ॥ ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ
ਹਮਾਰਾ ॥ ਜੁਗ ਮਹਿ ਰਾਮ ਨਾਮੁ ਨਿਸਤਾਰਾ ॥੩॥

sean jovan apne ki-o par ghar yaji.
sean rate sach ke sange man maji.
man maji sean karaji rali-a karam Dharam saba-i-a.
athsath tirath punn puya nam sacha bha-i-a.

Página 767

ap see thap vekje tise bhana bha-i-a.
sean raⁿg rangilrje rang lal bana-i-a. ॥5॥
anDha agu ye thi-e ki-o paDhar yane.
ap muse mat jochhi-e ki-o raju pachhane.
ki-o raji yave majal pave anDh ki mat anDhli.
vin nam jar ke kachh na suyhe anDh budou
DhanDhli.
din rat chanan cha-o upye sabad gur ka man vase.
kar yorh gur peh kar binanti raju paDhar gur dase. ॥6॥
man pardesi ye thi-e sabh des para-i-a.
kis peh kjo^l^ha-o ganth-rji dukji bjar a-i-a.
dukji bjar a-i-a yagat saba-i-a ka-un yane biDh meri-a.
avne yavne kjare daravane tot na ave feri-a.
nam vihune une yhune na gur sabad suna-i-a.
man pardesi ye thi-e sabh des para-i-a. ॥7॥
gur mahli ghar apne so bharpur lina.
sevak seva ta^N kare sach sabad patina.
sabde patiye ank bjiye so majal mehla antre.
ap karta kare so-i parabh ap ant nirantre.
gur sabad mela ta^N suhela beant anhad bina.
gur mahli ghar apne so bharipur lina. ॥8॥
kita ki-a salaji-e kar vekje so-i.
ta ki kimat na pave ye loche ko-i.
kimat so pave ap yanave ap abhul na bhul-e.
ye ye kar karaji tuDh bhaveh gur ke sabad amula-e.
hina-o nich kara-o benanti sach na chjoda-o bha-i.
Nanak yin kar dekji-a deve mat sa-i. ॥9॥2॥5॥
rag suhi chhant mehla 3 ghar 2
ik-o^Nkar satgur parsad.
sukj sohilrja jar Dhi-avaju.
gurmukj jar fal pavhu.
gurmukj fal pavhu jar nam Dhi-avaju yanam
yanam ke dukj nivare.
balijari gur apne vitaju yin kare sabh savare.
jar parabh kirpa kare jar yapaju sukj fal jar yan pavhu.
Nanak kaje sunhu yan bha-i sukj sohilrja jar
Dhi-avaju. ॥1॥
sun jar gun bjine sahy subha-e.
gurmat sehye nam Dhi-a-e.
yin ka-o Dhur likji-a tin gur mili-a tin yanam
maran bha-o bhaga.

Página 768

andrajau durmat duy*i* kjo-i so yan jar liv laga.
yin ka-o kirpa kini mere su-ami tin an-din jar gun ga-e.
sun man bjine sahy subha-e. ॥2॥
yug meh ram nam nistara.
gur te upye sabad vichara.
gur sabad vichara ram nam pi-ara yis kirpa kare so pa-e.
sehye gun gave din rati kilvikj sabh gava-e.
sabh ko tera tu sabhna ka ja-o tera tu jamara.
yug meh ram nam nistara. ॥3॥

Tengo mis propios amigos, ¿por qué ir y tocar la puerta del extraño?
Estos amigos están imbuidos en la Verdad y el Señor habita siempre en ellos.
Mis amigos se regocijan con el Señor Verdadero, Él vive en sus mentes, ahí ellos celebran con Felicidad, pues todo el buen *Karma*, la Rectitud, el *Dharma*, los sesenta y ocho santuarios, la caridad y la Alabanzas, son encontrados en el Amor al Verdadero Nombre. **P. 767.**

El Señor Mismo crea, establece y sostiene todo, por el Placer de Su Voluntad.
Mis amigos están felices. En el Amor del Señor, ellos nutren su Amor por el Bienamado. (5)
Si el líder está ciego, ¿cómo entonces podrá conocer el Verdadero Camino? Su mente no es profunda, y siendo engañado, no guiará bien a los demás. Si no camina en el Verdadero Sendero, no llegará hasta la Mansión del Señor, pues está ciego de mente. Uno no ve nada, cuando el Nombre del Señor no lo ayuda, y de esa forma el ciego se involucra en un esfuerzo infructuoso.

Cuando la Palabra del *Guru* es enaltecida en la mente, la Luz y la Dicha florecen ahí. Le rezo a mi *Guru* con las palmas juntas y le pido que, por favor, me muestre el Camino hacia el Señor. (6)
Si la mente se vuelve extraña para sí misma, extraño para sí mismo está todo el mundo.
¿A quién podría yo mostrar mi increíble dolor, cuando el mundo entero vive en el sufrimiento?
Revolcándose en el dolor, ¿cómo podría el mundo entero conocer de mi estado íntimo?
Terrible para mí es el ciclo sin fin de nacimientos y muertes, y privado del Nombre del Señor estoy vacío y triste, pues no me he puesto a escuchar la Palabra del *Guru*.

Si la mente se vuelve extraña para sí misma, extraño para sí mismo está todo el mundo. (7)
Aquél que, a través de la Puerta del *Guru*, entra en su propio ser, ese ser se inmerge en el Todo Prevalaciente Señor. Sólo va a servir al *Guru* aquél que tenga a su mente complacida con la Palabra del *Shabd*. Complacido con la Palabra del *Shabd*, su ser estará imbuido en el Amor del Señor y lo encontrará a Él en su ser más íntimo.

El Mismo Señor Creador hace todo, y Él Mismo, en el final y por siempre, sigue siendo el Mismo. Si uno está entonado en la Palabra del *Guru*, uno se encuentra en Paz, y en su interior resuena la Melodía Celestial del Nombre del Señor. Sí, aquél que a través de la Puerta del *Guru*, entra en su propio ser, ese ser se inmerge en el Todo Prevalaciente Señor. (8)

¿Para qué alabar la Creación, cuando Él, el Señor, lo crea y lo supervisa todo?
Uno no tiene capacidad para Evaluarlo, aunque trate y trate. Sólo Lo podrá evaluar aquél a quien el Mismo Señor se le revela, pues ese Señor Infalible no se puede equivocar, pues proclama Su Victoria a través de la Invaluable Palabra del *Guru*. Es así como se complace a Sí Mismo.

Soy un miserable y no valgo nada, oh Señor, por favor, no dejes que abandone Tu Verdad.
Dice *Nanak*: Él, Quien crea todo y lo supervisa, también nos bendice con Su Sabiduría. (9-2-5)

Un Dios Creador del Universo, por la Gracia del Verdadero Guru

Rag Suji, Chhant, Mejl Guru Amar Das, Tercer Canal Divino.

Medita en el Señor y encuentra la Paz y el Placer, como *Gurmukj* obtén la recompensa del Fruto del Señor. Como *Gurmukj* cosecha el Fruto del Señor y medita en Su Nombre, para que tus faltas, acumuladas de nacimiento en nacimiento, sean disipadas. En sacrificio ofrezco mi ser al *Guru*, Quien ha resuelto todos mis asuntos.
El Señor Dios otorgará Su Gracia si meditas en el Él. Contempla al Señor, y obtén el Fruto de la Paz, oh humilde Sirviente del Señor. Dice *Nanak*, escuchen oh Hermanos del Destino, mediten en el Señor y encuentren la Paz y el Placer. (1)

Escuchando de las Virtudes del Señor, me siento embebido en ellas de modo muy espontáneo.
Bajo la Instrucción del Guru, medito de forma espontánea en el *Naam*. Quienes tenían tal Destino escrito en sus frentes, encontraron al *Guru* y sus temores al nacimiento y a la muerte desvanecieron. **P. 768.**

Quien elimina la maldad y la dualidad de su mente, ese humilde ser se enfoca en el Señor. A quienes el Señor y Maestro confiere Su Gracia, día y noche cantan Su Alabanza. Escuchando de las Virtudes del Señor, me siento en verdad embebido en Su Amor. (2)

En esta Era de *Kali Yug*, la emancipación viene sólo a través de Nombre del Señor, pues la Meditación Contemplativa en la Palabra del *Shabd* emana del *Guru*. Meditando en el *Shabd* del *Guru*, uno llega a amar el Nombre del Señor. Aquél a quien el Señor bendice, Lo obtiene, y así ese ser canta para siempre las Alabanzas del Señor y todos sus errores son borrados.

Todos pertenecen a Ti, oh Señor, Tú perteneces a todos; yo soy Tuyo y Tú eres mío. En esta era, Tu Nombre es el Único Emancipador de los seres humanos. (3)

ਸਾਜਨ ਆਇ ਵੁਠੇ ਘਰ ਮਾਹੀ ॥ ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥ ਹਰਿ ਗੁਣ ਗਾਇ ਸਦਾ ਤ੍ਰਿਪਤਾ–ਸ੍ਰੀ ਫਿਰਿ ਭੁਖ ਨ ਲਾਗੈ ਆਏ ॥ ਦਹ ਦਿਸਿ ਪੂਜ ਹੋਵੈ ਹਰਿ ਜਨ ਕੀ ਜੋ ਹਰਿ ਹਰਿ ਨਾਮ ਧਿਆਏ ॥ ਨਾਨਕ ਹਰਿ ਆਪੇ ਜੋਤਿ ਵਿਛੋੜੇ ਹਰਿ ਬਿਨੁ ਕੇ ਦੁਜਾ ਨਾਹੀ ॥ ਸਾਜਨ ਆਇ ਵੁਠੇ ਘਰ ਮਾਹੀ ॥੪॥੧॥

ੴ ਸਤਿਗੁਰ ਪ੍ਰਸਾਦਿ ॥ ਰਾਗ ਸੂਹੀ ਮਹੁਲਾ ੩ ਘਰੁ ੩ ॥ ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰੇਖਦਾ ਆਇਆ ਰਾਮ ॥ ਸੋ ਭਗਤੁ ਜੋ ਗੁਰਮੁਖਿ ਹੋਵੈ ਹਉਮੈ ਸਬਦਿ ਜਲਾਇਆ ਰਾਮੁ ॥ ਹਉਮੈ ਸਬਦਿ ਜਲਾਇਆ ਮੇਰੇ ਹਰਿ ਭਾਇਆ ਜਿਸ ਦੀ ਸਾਜੀ ਬਾਣੀ ॥ ਸਚੀ ਭਗਤਿ ਕਰਹਿ ਦਿਨੁ ਰਾਤੀ ਗੁਰਮੁਖਿ ਆਖਿ ਵਖਾਣੀ ॥ ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥ ਨਾਨਕ ਭਗਤ ਸੋਹਹਿ ਦਰਿ ਸਾਚੇ ਜਿਨੀ ਸਚੇ ਸਚੁ ਕਮਾਇਆ ॥੧॥ ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੈ ਰਾਮ ॥ ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨੁ ਗੁਣ ਅਵਗਣ ਪਛਾਣੈ ਰਾਮ ॥ ਗੁਣ ਅਉਗੁਣ ਪਛਾਣੈ ਹਰਿ ਨਾਮੁ ਵਖਾਣੈ ਭੈ ਭਗਤਿ ਮੀਠੀ ਲਾਗੀ ॥ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਘਰ ਹੀ ਮਹਿ ਬੈਰਾਗੀ ॥ ਭਗਤੀ ਰਾਤੇ ਸਦਾ ਮਨੁ ਨਿਰਮਲੁ ਹਰਿ ਜੀਉ ਵੇਖਹਿ ਸਦਾ ਨਾਲੇ ॥ ਨਾਨਕੁ ਸੋ ਭਗਤ ਹਰਿ ਕੈ ਦਰਿ ਸਾਚੇ ਅਨਦਿਨੁ ਨਾਮੁ ਸਮਾਲੇ ॥੨॥ ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰੁ ਭਗਤਿ ਨੁ ਹੋਈ ਰਾਮ ॥ ਹਉਮੈ ਮਾਇਆ ਰੋਗਿ ਵਿਆਪੈ ਮਰਿ ਜਨਮਹਿ ਦੁਖੁ ਹੋਈ ਰਾਮੁ ॥ ਮਰਿ ਜਨਮਹਿ ਦੁਖੁ ਹੋਈ ਦੂਜੇ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥ ਭਗਤਿ ਵਿਹੂਣਾ ਸਭੁ

ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥ ਕੋਟਿ ਮਧੋ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥ ਨਾਨਕ ਨਾਮਿ ਮਿਲੈ ਵਡਿਆਈ ਦੂਜੇ ਭਾਇ ਪਤਿ ਖੋਈ ॥੩॥ ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੈ ਰਾਮ ॥ ਭਗਤਿ ਖਜਾਨਾ ਆਪੇ ਦੀਆ ਕਾਲੁ ਕਟਕੁ ਮਾਰਿ ਸਮਾਣੈ ਰਾਮ ॥ ਕਾਲੁ ਕਟਕੁ ਮਾਰਿ ਸਮਾਣੈ ਹਰਿ ਮਨਿ ਭਾਣੈ ਨਾਮੁ ਨਿਧਾਨੁ ਸਚੁ ਪਾਇਆ ॥ ਸਦਾ ਅਖਟੁ ਕਦੇ ਨ ਨਿਖਟੈ ਹਰਿ ਦੀਆ ਸਹਜਿ ਸਭਾਇਆ ॥ ਹਰਿ ਜਨ ਉਚੈ ਸਦੁ ਹੀ ਉਚੈ ਗੁਰ ਕੈ ਸਬਦਿ ਸੁਹਾਇਆ ॥ ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥੪॥੧॥੨॥ ਸੂਹੀ ਮਹੁਲਾ ੩ ॥ ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੈ ਕਾ ਹੋਇ ਵੀਚਾਰੇ ਰਾਮੁ ॥ ਹਉਮੈ ਸਭਿ ਕਿਲਵਿਖ ਕਾਟੇ ਸਾਚੁ ਰਖਿਆ ਉਰਿ ਧਾਰੇ ਰਾਮ ॥ ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥ ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥ ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥ ਨਾਨਕੁ ਸਾਚਾ ਸਾਹਿਬੁ ਸਾਚੀ ਨਾਈ ਸਚੁ ਨਿਸ–ਤਾਰਾ ਹੋਈ ॥੧॥ ਸਾਚੈ ਸਤਿਗੁਰਿ ਸਾਚੁ ਬੋਝਾਇਆ ਪਤਿ ਰਾਖੈ ਸਚੁ ਸੋਈ ਰਾਮ ॥ ਸਚਾ ਭੋਜਨੁ ਭਾਉ ਸਚਾ ਹੈ ਸਚੈ ਨਾਮਿ ਸੁਖੁ ਹੋਈ ਰਾਮ ॥ ਸਾਚੈ ਨਾਮਿ ਸੁਖੁ ਹੋਈ ਮੇਰੇ ਨ ਕੋਈ ਗਰਭਿ ਨ ਜੁਨੀ ਵਾਸਾ ॥ ਜੋਤੀ ਜੋਤਿ ਮਿਲਾਈ ਸਚਿ ਸਮਾਈ ਸਚਿ ਨਾਇ ਪਰਗਾਸਾ ॥ ਜਿਨੀ ਸਚੁ ਜਾਤਾ ਸੋ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥ ਨਾਨਕ ਸਚੁ ਨਾਮੁ ਜਿਨ ਹਿਰਦੈ ਵ–ਸਿਆ ਨਾ ਵੀਛੁਤਿ ਦੁਖੁ ਪਾਇਨਿ ॥੨॥ ਸੂਚੀ ਬਾਣੀ ਸਚੇ ਗੁਣ ਗਾਵਹਿ ਤਿਤੁ ਘਰਿ ਸੋਹਿਲਾ ਹੋਈ ਰਾਮ ॥ ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥ ਸਭੁ ਸਚੁ ਵਰਤੈ ਸਚੇ ਬੋਲੈ ਜੋ ਸਚੁ ਕਰੈ ਸੁ ਹੋਈ ॥ ਜਹ ਦੋਖਾ ਤਹ ਸਚੁ ਪਸਰਿਆ ਅਵਰੁ ਨ ਦੁਜਾ ਕੋਈ ॥ ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੁਜਾ ਹੋਈ ॥ ਨਾਨਕ ਸਭੁ ਕਿਛੁ ਆਪ ਕਰਤਾ ਆਪਿ ਕਰਾਵੈ ਸੋਈ ॥੩॥

sean a-e vuthe ghar maji.
jar gun gavaji taripat ag**h**aji.
jar gun ga-e sada tariptasi fir **b**hukj na lage a-e.
dah **dis** puy jove jar yan ki yo jar jar nam **D**hi-a-e.
Nanak jar ape yor**h** vichjorje jar bin ko **du**ya naji.
sean a-e vuthe ghar maji. ॥4॥1॥
ik-o^Nkar satgur parsad.
rag suhi mehla 3 **ghar** 3.
bhagat yana ki jar yi-o rakje yug yug rakj-da a-i-a ram.
so **b**hagat yo gurmukj jove ja-ume sabad yala-i-a ram.
ha-ume sabad yala-i-a mere jar **b**ha-i-a yis di sachi ban**i**.
sachi **b**hagat karaji **din** rat**i** gurmukj akj vakjani.
bhagta ki chal sachi at nirmal nam sacha man **b**ha-i-a.
Nanak **b**hagat soheh **dar** sache yini sacho sach kama-i-a. ॥1॥
jar **b**hagta ki yat pat he **b**hagat jar ke nam samane ram.
jar **b**hagat karaji vichaju ap gavaveh yin gun avgan **pachh**ane ram.
gun a-ugan **pachh**ane jar nam vakjane **b**he **b**hagat m**ithi** lagi.
an-din **b**hagat karaji **din** rat**i gh**ar hi meh beragi.
bhagti rate sada man nirmal jar yi-o vekjeh sada nale.
Nanak se **b**hagat jar ke dar sache an-din nam sam^hale. ॥2॥
manmukj **b**hagat karaji bin satgur vin satgur **b**hagat na jo-i ram.
ha-ume ma-i-a rog vi-ape mar yanmeh **dukj** jo-i ram.
mar yanmeh **dukj** jo-i **du**ye **b**ha-e pare vigo-i vin gur tat na yani-a.
bhagat vihuna sab**h** yag **b**harmi-a ant ga-i-a **pachh**utani-a.

Página 769

kot ma**D**he kine **pachh**ani-a jar nama sach so-i.
Nanak nam mile vadi-a-i **du**ye **b**ha-e pat kjo-i. ॥3॥
bhagta ke **ghar** kare sacha jar gun sada vakjane ram.
bhagat kjeana ape di-a kal kantak mar samane ram.
kal kantak mar samane jar man **b**hane nam ni**D**han sach pa-i-a.
sada akjut kade na nikjute jar di-a sahy sub**h**a-i-a.
jar yan uche sad hi uche gur ke sabad suha-i-a.
Nanak ape bakjas mila-e yug yug sob**h**a pa-i-a. ॥4॥1॥2॥
suhi mehla 3.
sabad sache sach sohila yithe sache ka jo-e vicharo ram.
ha-ume sab**h** kilvikj kate sach rakji-a ur **D**hare ram.
sach rakji-a ur **D**hare dutar tare fir **b**havyal taran na jo-i.
sacha satgur sachi ban**i** yin sach vikjali-a so-i.
sache gun gave sach samave sach vekje sab**h** so-i.
Nanak sacha sajib sachi na-i sach nistara jo-i. ॥1॥
sache satgur sach buy**h**a-i-a pat rakje sach so-i ram.
sacha bjoyan **b**ha-o sacha he sache nam sukj jo-i ram.
sache nam sukj jo-i mare na ko-i garab**h** na yuni vasa.
yoti yot mila-i sach sama-i sach na-e pargasa.
yini sach yata se sache jo-e an-din sach **D**hi-a-in.
Nanak sach nam yin hirde vasi-a na vich**h**ur**h** **dukj** pa-in. ॥2॥
sachi ban**i** sache gun gavaji tit **ghar** sohila jo-i ram.
nirmal gun sache tan man sacha vich sacha purakj parab**h** so-i ram.
sab**h** sach varte sacho bole yo sach kare so jo-i.
yah dekja tah sach pasri-a avar na **du**ya ko-i.
sache upye sach samave mar yanme **du**ya jo-i.
Nanak sab**h** kich**h** ape karta ap karave so-i. ॥3॥

Aquéllos a cuya mente viene el Señor, el Dios, son saciados al cantar la Alabanza del Señor. Saciados se encuentran, cantando la Alabanza del Señor y ya no sufren más hambre. El Santo del Señor, quien contempla Su Nombre, es alabado en las diez direcciones. Dice *Nanak*, el Señor Mismo lo separa y después lo une, pues sin el Señor, no hay nadie más. Mira, el Señor ha venido a habitar en mi Hogar y yo me encuentro en absoluto Éxtasis. (4-1)

Un Dios Creador del Universo, por la Gracia del Verdadero Guru

Rag Suji, Mejl Guru Amar Das, Tercer Canal Divino.

ਸਚੇ ਭਗਤੁ ਸੋਹਹਿ ਦਰਵਾਰੇ ਸਚੇ ਸਚੁ ਵਖਾਣੈ ਰਾਮੁ ॥ ਘਟ ਅੰਤਰੇ ਸਾਚੀ ਬਾਣੀ ਸਾਚੇ ਆਪਿ ਪਛਾਣੈ ਰਾਮੁ ॥ ਆਪੁ ਪਛਾਣਹਿ ਤਾ ਸਚੁ ਜਾਣਹਿ ਸਾਚੇ ਸੋਈ ਹੋਈ ॥ ਸਚਾ ਸਬਦੁ ਸਚੀ ਹੋ ਸੋਭਾ ਸਾਚੇ ਹੀ ਸੁਖ ਹੋਈ ॥ ਸਾਚਿ ਰਤੋ ਭਗਤੁ ਇਕ ਰੰਗੀ ਦੁਜਾ ਰੰਗੁ ਨ ਕੋਈ ॥ ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥੪॥੨॥੩॥ ਸੁਹੀ ਮਹਲਾ ੩ ॥ ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸਹਾਗੁ ਨ

ਹੋਈ ਰਾਮ ॥ ਨਿਹਚਲ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥ ਤਿਸੁ ਬਿਨੁ ਅਵਰੁ ਨ ਕੋਈ ਸਦਾ ਸਚੁ ਸੋਈ ਗੁਰਮੁਖਿ ਏਕ ਜਾਣਿਆ ॥ ਧਨੁ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥ ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥ ਨਾਨਕ ਕਾਮਣਿ ਕੌਤੋ ਰਾਵੈ ਮਨਿ ਮਾਨਿਅੋ ਸੁਖੁ ਹੋਈ ॥੧॥ ਸਤਿਗੁਰੁ ਸੇਵਿ ਧਨ ਬਾਲਤੀਏ ਹਰਿ ਵਰੁ ਪਾਵਹਿ ਸੋਈ ਰਾਮੁ ॥ ਸਦਾ ਰਵਹਿ ਸਹਾਗਣੀ ਫਿਰਿ ਮੇਲਾ ਵੇਸੁ ਨ ਹੋਈ ਰਾਮੁ ॥ ਫਿਰਿ ਮੇਲਾ ਵੇਸੁ ਨ ਹੋਈ ਗੁਰਮੁਖਿ ਬੁਝੈ ਕੋਈ ਹਉਮੈ ਮਾਰਿ ਪਛਾਣਿਆ ॥ ਕਰੁਣੀ ਕਾਰੋ ਕਮਾਵੈ ਸਬਦਿ ਸਮਾਵੈ ਅੰਤਰਿ ਏਕ ਜਾਣਿਆ ॥ ਗੁਰਮੁਖਿ ਪ੍ਰਭੁ ਰਾਵੈ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥ ਨਾਨਕ ਕਾਮਣਿ ਪਿਰੁ ਰਾਵੈ ਆਪਣਾ ਰਵਿ ਰਹਿਆ ਪ੍ਰਭੁ ਸੋਈ ॥੨॥ ਗੁਰੁ ਕੀ ਕਾਰ ਕਰੈ ਧਨੁ ਬਾਲਤੀਏ ਹਰਿ ਵਰੁ ਦੇਇ ਮਿਲਾਏ ਰਾਮ ॥ ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮੁ ਸੁਖ ਪਾਏ ਰਾਮ ॥ ਮਿਲਿ ਪ੍ਰੀਤਮੁ ਸੁਖ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥ ਸਚਾ ਸੀਗਾਰੁ ਕਰੈ ਦਿਨੁ ਰਾਤੀ ਕਾਮਣਿ ਸਚਿ ਸਮਾਈ ॥ ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਾਇਆ ਕਠਿ ਲਾਏ ॥ ਨਾਨਕ ਮਹਲੀ ਮਹਲੁ ਪਛਾਣੈ ਗੁਰਮਤੀ ਹਰਿ ਪਾਏ ॥੩॥ ਸਾ ਧਨ ਬਾਲੀ ਧਰਿ ਮੇਲੀ ਮੇਰੇ ਪ੍ਰਭੁ ਆਪਿ ਮਿਲਾਈ ਰਾਮ ॥ ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥ ਪ੍ਰਭੁ ਰਵਿ ਰਹਿਆ ਸਭ ਥਾਈ ਮਨਿ ਵਸਾਈ ਪੁਰਬਿ ਲਿਖਿਆ ਪਾਇਆ ॥ ਸੋਜ ਸੁਖਾਲੀ ਮੇਰੇ ਪ੍ਰਭੋ ਭਾਣੀ ਸਚੁ ਸੀਗਾਰੁ ਬਣਾਇਆ ॥ ਕਾਮਣਿ ਨਿਰਮਲ ਹਉਮੈ ਮੇਲੁ ਖੋਈ ਗੁਰਮਤਿ ਸਚਿ ਸਮਾਈ ॥ ਨਾਨਕ ਆਪਿ ਮਿਲਾਈ ਕਰਤੋ ਨਾਮੁ ਨਵੈ ਨਿਧਿ ਪਾਈ ॥੪॥੩॥੪॥ ਸੁਹੀ ਮਹਲਾ ੩ ॥ ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖ ਪਾਏ ਰਾਮੁ ॥ ਅਨਦਿਨੁ ਸਬਦਿ ਰਵਹੁ ਅਨਹਦੁ ਸਬਦੁ ਵਜਾਏ ਰਾਮੁ ॥ ਅਨਹਦੁ ਸਬਦੁ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥ ਅਨਦਿਨੁ ਭਗਤਿ ਕਰਹਿ ਗੁਰੁ ਆਗੈ ਸਾ ਧਨ ਕੌਤੁ ਪਿਆਰੀ ॥ ਗੁਰੁ ਕਾ ਸਬਦੁ ਵਸਿਆ ਘਟ ਅੰਤਰਿ ਸੇ ਜਨ ਸਬਦਿ ਸੁਹਾਏ ॥ ਨਾਨਕ ਤਿਨ ਘਰਿ ਸਦ ਹੀ ਸੀ-ਹਲਾ ਹਰਿ ਕਰਿ ਕਿਰਪਾ ਘਰਿ ਆਏ ॥੧॥ ਭਗਤਾ ਮਨਿ ਆਨਦੁ ਭਇਆ ਹਰਿ ਨਾਮਿ ਰਹੈ ਲਿਵ ਲਾਏ ਰਾਮ ॥ ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲੁ ਹਰਿ ਗੁਣ ਗਾਏ ਰਾਮੁ ॥ ਨਿਰਮਲੁ ਗੁਣ ਗਾਏ ਨਾਮੁ ਮਨਿ ਵਸਾਏ ਹਰਿ ਕੀ ਅਮ੍ਰਿਤੁ ਬਾਣੀ ॥ ਜਿਨ੍ ਮਨਿ ਵਸਿਆ ਸੋਈ ਜਨ

ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥ ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥ ਨਾਨਕੁ ਸਫਲ ਜਨਮੁ ਤਿਨੁ ਕੇਰਾ ਜਿ ਸਤਿਗੁਰਿ ਹਰਿ ਮਾਰਗਿ ਪਾਏ ॥੨॥ ਸਤਸੰਗਾਤਿ ਸਿਉ ਮੇਲੁ ਭਇਆ ਹਰਿ ਹਰਿ ਨਾਮਿ ਸਮਾਏ ਰਾਮੁ ॥ ਗੁਰੁ ਕੈ ਸਬਦਿ ਸਦ ਜੀਵਨੁ ਮਕਤੁ ਭਏ ਹਰਿ ਕੈ ਨਾਮੁ ਲਿਵ ਲਾਏ ਰਾਮ ॥ ਹਰਿ ਨਾਮਿ ਚਿਤੁ ਲਾਏ ਗੁਰਿ ਮੇਲਿ ਮਿਲਾਏ ਮਨੁਆ ਰਤਾ ਹਰਿ ਨਾਲੇ ॥ ਸੁਖਦਾਤਾ ਪਾਇਆ ਮੇਰੁ ਚਕਾਇਆ ਅਨਦਿਨੁ ਨਾਮੁ ਸਮਾਲੇ ॥ ਗੁਰੁ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥ ਨਾਨਕ ਤਿਨੁ ਘਰਿ ਸਦ ਹੀ ਸੀਹਲਾ ਜਿ ਸਤਿਗੁਰੁ ਸੇਵਿ ਸਮਾਏ ॥੩॥

sache bhagat soheh darvare sacho sach vakjane ram. ghat antre sachi banī sacho ap pachhane ram. ap pachhaneh ta sach yaneh sache soyhi jo-i. sacha sabad sachi he sobha sache hi sukj jo-i. sach rate bhagat ik rangi duya rang na ko-i. Nanak yis ka-o mastak likji-a tis sach parapat jo-i. ||4||2||3|| suhi mehla 3. yug chare Dhan ye bhave bin satgur sohag na jo-i ram.

Página 770

nihchal re sada jar kera tis bin avar na ko-i ram. tis bin avar na ko-i sada sach so-i gurmukj eko yanī-a. Dhan pir melava jo-a gurmatī man mani-a. satgur mili-a ta jar pa-i-a bin jar nave mukat na jo-i. Nanak kaman kante rave man mani-e sukj jo-i. ||1|| satgur sev Dhan balrji-e jar var pavaji so-i ram. sada joveh sohagani fir mela ves na jo-i ram. fir mela ves na jo-i gurmukj buyhe ko-i ja-ume mar pachhani-a. karni kar kamave sabad samave antar eko yanī-a. gurmukj parabh rave din rati apna sachi sobha jo-i. Nanak kaman pir rave apna rav raji-a parabh so-i. ||2|| gur ki kar kare Dhan balrji-e jar var de-e mila-e ram. jar ke rang rati he kaman mil paritam sukj pa-e ram. mil paritam sukj pa-e sach sama-e sach varṭe sabh tha-i. sacha sigar kare din rati kaman sach sama-i. jar sukj-data sabad pachhata kaman la-i-a kanth la-e. Nanak mahli majal pachhane gurmatī jar pa-e. ||3|| sa Dhan bali Dhur meli mere parabh ap mila-i ram. gurmatī ghat chanan jo-a parabh rav raji-a sabh tha-i ram. parabh rav raji-a sabh tha-i man vasa-i purab likji-a pa-i-a. sey sukjali mere parabh bhani sach sigar bana-i-a. kaman nirmal ja-ume mal kjo-i gurmat sach sama-i. Nanak ap mila-i karte nam nave niDh pa-i. ||4||3||4|| suhi mehla 3.

jar jare jar gun gavhu jar gurmukje pa-e ram. andino sabad ravhu anhad sabad vea-e ram. anhad sabad vea-e jar yi-o ghar a-e jar gun gavhu nari. an-din bhagat karaji gur age sa Dhan kant pi-ari. gur ka sabad vasi-a ghat antar se yan sabad suha-e. Nanak tin ghar sad hi sohila jar kar kirpa ghar a-e. ||1|| bhagta man anand bha-i-a jar nam raje liv la-e ram. gurmukje man nirmal jo-a nirmal jar gun ga-e ram. nirmal gun ga-e nam man vasa-e jar ki amrit banī. yin^H man vasi-a se-i yan nistare ghat ghat sabad samani.

Página 771

tere gun gavaji sahy samaveh sabde mel mila-e. Nanak safal yanam tin kera ye satgur jar marag pa-e. ||2|| santsangat si-o mel bha-i-a jar jar nam sama-e ram. gur ke sabad sad yivan mukat bha-e jar ke nam liv la-e ram. jar nam chit la-e gur mel mila-e manu-a raṭa jar nale. sukj-data pa-i-a moh chuka-i-a an-din nam sam^Hale. gur sabde raṭa sehye maṭa nam man vasa-e. Nanak tin ghar sad hi sohila ye satgur sev sama-e. ||3||

Los verdaderos buscadores se ven Gloriosos en la Puerta del Señor, pues ellos hablan nada más que la Verdad. Dentro de su mente está engarzada la Verdadera Palabra y a través de la Verdad, ellos se conocen a sí mismos. Conociéndose a sí mismos, ellos conocen al Uno Verdadero, y a través de la Verdad, su intuición es despertada. Verdad es la Palabra, Verdad es Su Gloria, a través de la Verdad uno logra el Éxtasis. Imbuidos en la Verdad, los Devotos son entonados en el Uno Verdadero y ellos no conocen el amor de otro. Dice *Nanak*, cuando alguien tiene inscrito en su Destino que logrará alcanzar la Verdad del Señor, eso, se cumple.

Suji Mejl Guru Amar Das, Tercer Canal Divino.

La novia Alma podrá vagar por las cuatro direcciones, pero sin el Verdadero *Guru*, no podrá encontrar a Su Verdadero Esposo. **P. 770.**

El Reino del Señor es permanente y no varía. No hay nadie como Él, Él es Verdad para siempre, y así es como el *Gurmukj* conoce al Señor.

La novia Alma que acepta la Enseñanza del *Guru*, encuentra a Su Señor Esposo. Encontrando al Verdadero *Guru*, ella encuentra al Señor, pues sin el Nombre del Señor no hay Liberación.

Oh, dice *Nanak*, la novia goza de su Esposo, si su mente Lo acepta y así vive en Paz. (1)

Sirve al *Guru* Verdadero, oh novia ignorante y llega hasta el Señor, tu Esposo, así permanecerás como la Esposa del Señor y nunca más usarás ropa manchada.

Tal es la Sabiduría que la novia de Dios aprende, y controlando su ego, el Señor se le revela, así ella actúa rectamente, se inmerge en la Palabra del *Shabd* y conoce al Uno Solo en el interior de su ser. Ella gozará de su Esposo para siempre y su Gloria Verdadera será proclamada por todas partes.

Dice *Nanak*, la Novia disfruta de su Esposo, quien prevalece en todo. (2)

Si realizas lo que fue asignado para ti por el *Guru*, oh Novia ignorante, Él te unirá con tu Señor, y estando imbuida en el Señor, habitarás en Éxtasis. Te inmerges en el Uno Verdadero y Lo ves prevaleciendo en todas partes, así adornarás tu ser con la Verdad y te inmergirás en el Uno Verdadero.

El Señor Dador de Éxtasis es revelado a través de la Palabra del *Shabd* y lleva a Su Novia hasta Su Pecho. Dice *Nanak*, la Novia entonces encuentra la Mansión del Señor, sí, a través de la Palabra del *Guru* ella logra unirse a su Señor. (3)

La novia es unida consigo misma por su Señor, el Dios, y a través de la Palabra del *Guru* su mente es iluminada y alcanza ver al Señor Todo Prevaleciente por todas partes. Ella reposa sobre el Aposento Nupcial, y embellecida con la Verdad, complace a su Señor. Inmaculada es la Novia, purgada de su ego, y que a través de la Palabra del *Guru*, se inmerge en la Verdad. Dice *Nanak*, el Señor la unió en Su Ser y la bendijo con los Nueve Tesoros del Nombre del Señor. (4-3-4)

Suji, Mejl Guru Amar Das, Tercer Canal Divino.

Alaba a tu Señor, llega hasta Él a través del *Guru*, recita siempre la Palabra del *Shabd* y en tu interior resonará la Melodía Celestial del Nombre del Señor. Tu Señor vendrá a tu hogar, rézale entonces a tu Señor, oh novia de Dios, dedica tu ser entero siempre al *Guru*, para que tu Señor te muestre Su Amor.

Cuando la Palabra del *Guru* es enaltecida en la mente, tú eres bendecida a través de la Palabra, a tu hogar viene el Éxtasis, y el Señor, en Su Misericordia, viene a habitar en el interior de tu ser. (1)

En la mente de los Devotos hay Éxtasis porque están siempre entonados en el Señor. La mente del *Gurmukj* es Inmaculada y Pura, pues ella canta la Alabanza Inmaculada del Señor, y cantando Sus Alabanzas ella enaltece en su mente el *Naam*, el Nombre del Señor y la Palabra Ambrosial de Su *Bani*. La mente, en la que el *Bani* del Señor habita, es liberada, pues el *Shabd* compenetra todos y cada uno de los corazones. **P. 771.**

Cantando Tus Gloriosas Alabanzas ellos se inmergen de forma natural en Ti, oh Señor, mediante el *Shabd* son unidos Contigo. Dice *Nanak*, fructífero es el nacimiento de tales seres que son guiados en el Sendero del Señor por el *Guru*. (2)

Cuando uno se une a la *Saad Sangat*, la Sociedad de los Santos, logra fundirse en el Nombre del Señor, y a través de la Palabra del *Guru*, vive eternamente como un Alma emancipada y entonada en el Nombre del Señor. La mente se entona en el Nombre del Señor, por la Gracia del *Guru*, y se funde en el Amor de Dios. Llegando hasta el Señor Dador de Éxtasis, nuestra locura desaparece y uno abriga en su interior el Nombre del Señor.

Imbuido en la Palabra del *Guru*, uno es invadido por una Paz total y mantiene enaltecido el Nombre en la mente. Dice *Nanak*, los que sirven al Verdadero *Guru* son bendecidos y en su mente resuena por siempre la Melodía de Dicha. (3)

ਬਿਨੁ ਸਤਿਗੁਰੁ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥ ਗੁਰਮਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੁਖ ਗਵਾਇਆ ਰਾਮ ॥ ਤਿਨ ਕੇ ਦੁਖ ਗਵਾਇਆ ਜੋ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥ ਹਰਿ ਕੇ ਭਗਤ ਸਦਾ ਜਨੁ ਨਿਰਮਲ ਜੁਗਿ ਜੁਗਿ ਸਦੁ ਹੀ ਜਾਤੇ ॥ ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਦਾ ਸੋਈ ॥ ਨਾਨਕੁ ਸਦਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥੪॥੪॥੫॥ ਸੁਹੀ ਮਹਲਾ ੩ ॥ ਜੇ ਲੋਤਹਿ ਵਰੁ ਬਾਲਤੀਏ ਤਾ ਗੁਰ ਚਰਣੀ ਚਿਤੁ ਲਾਏ ਰਾਮੁ ॥ ਸਦਾ ਹੋਵਹਿ ਸਹਾਗਣੀ ਹਰਿ ਜੀਉ ਮਰੈ ਨ ਜਾਏ ਰਾਮੁ ॥ ਹਰਿ ਜੀਉ ਮਰੈ ਨ ਜਾਏ ਗੁਰੁ ਕੈ ਸਹਜਿ ਸੁਭਾਏ ਸਾ ਧਨ ਕੁੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰੁ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦੁ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕੁ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥ ਪਿਰੁ ਪਾਇਅਤਾ ਬਾਲਤੀਏ ਅਨ-ਦਿਨੁ ਸਹਜੇ ਮਾਤੀ ਰਾਮੁ ॥ ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮੁ ॥ ਤਿਤੁ ਤਨਿ ਮੈਲੁ ਨ ਰਾਤੀ ਹਰਿ ਪ੍ਰਭਿ ਰਾਤੀ ਮੇਰਾ ਪ੍ਰਭੁ ਮੇਲਿ ਮਿਲਾਏ ॥ ਅਨਦਿਨੁ ਰਾਵੈ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥ ਗੁਰਮਤਿ ਪਾਇਆ ਸਹਜਿ ਮਿਲ-ਇਆ ਅਪਣੇ ਪ੍ਰੀਤਮ ਰਾਤੀ ॥ ਨਾਨਕੁ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੈ ਰੰਗਿ ਰਾਤੀ ॥੨॥ ਪਿਰੁ ਰਾਵੈ ਰੰਗਿ ਰਾਤਤੀਏ ਪਿਰੁ ਕਾ ਮਹਲੁ ਤਿਨੁ ਪਾਇਆ ਰਾਮੁ ॥ ਸੋ ਸਹੈ ਅਤਿ ਨਿਰਮਲ ਦੁਤਾ ਜਿਨਿ ਵਿਚਹੁ ਆਪੁ ਗਵਾਇਆ ਰਾਮੁ ॥ ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ ਅਨਦਿਨੁ ਗੁਣੁ ਗਾਵੈ ਨਿਤੁ ਸਾਚੇ ਕ੍ਰਥੇ ਅਕਥ ਕਹਾਣੀ ॥ ਜੁਗ ਚਾਰੇ ਸਾਚਾ ਏਕੈ ਵਰਤੇ ਬਿਨੁ ਗੁਰ ਕਿਨੈ ਨ

ਪਾਇਆ ॥ ਨਾਨਕੁ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੩॥ ਕਾਮਣਿ ਮਨਿ ਸੋ-ਹਲਤਾ ਸਾਜਨ ਮਿਲੇ ਪਿਆਰੇ ਰਾਮੁ ॥ ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮੁ ॥ ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥ ਪ੍ਰੀਤਮਿ ਮਹਿ ਲਾਇਆ ਮਨੁ ਮੇਰਾ ਪਾਇਆ ਕਰਮ ਬਿਧਾਤਾ ॥ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਵਸਿਆ ਮਨਿ ਮੁਰਾਰੇ ॥ ਨਾਨਕੁ ਮੇਲਿ ਲਈ ਗੁਰਿ ਅਪਨੈ ਗੁਰ ਕੈ ਸਬਦਿ ਸਵਾਰੇ ॥੪॥੫॥੬॥ ਸੁਹੀ ਮਹਲਾ ੩ ॥ ਸੋਹਿਲਤਾ ਹਰਿ ਰਾਮੁ ਨਾਮੁ ਗੁਰ ਸੁਬਦੀ ਵੀਚਾਰੇ ਰਾਮੁ ॥ ਹਰਿ ਮਨੁ ਤਨੇ ਗੁਰਮੁਖਿ ਭੀਜੈ ਰਾਮੁ ਨਾਮੁ ਪਿਆਰੇ ਰਾਮੁ ॥ ਰਾਮੁ ਨਾਮੁ ਪਿਆਰੇ ਸਭਿ ਕੂਲ ਉਧਾਰੇ ਰਾਮੁ ਨਾਮੁ ਮੁਖਿ ਬਾਣੀ ॥ ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥ ਹਰਿ ਹਰਿ ਏਕੈ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥ ਸੋਹਿਲਤਾ ਹਰਿ ਰਾਮੁ ਨਾਮੁ ਗੁਰ ਸੁਬਦੀ ਵੀਚਾਰੇ ॥੧॥ ਹਮੁ ਨੀਵੀ ਪ੍ਰਭੁ ਅਤਿ ਉਚਾ ਕਿਉ ਕਰਿ ਮਿਲਿਆ ਜਾਏ ਰਾਮੁ ॥ ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮੁ ॥ ਮਿਲੁ ਸਬਦਿ ਸੁਭਾਏ ਆਪੁ ਗਵਾਏ ਰੰਗੁ ਸਿਉ ਰਲੀਆ ਮਾਣੈ ॥ ਸੋਜੁ ਸੁਖਾਲੀ ਜਾ ਪ੍ਰਭੁ ਭਾਇਆ ਹਰਿ ਹਰਿ ਨਾਮਿ ਸਮਾਣੈ ॥ ਨਾਨਕੁ ਸੋਹਾ-ਗਣਿ ਸਾ ਵਡਭਾਗੀ ਜੇ ਚਲੈ ਸਤਿਗੁਰ ਭਾਏ ॥ ਹਮੁ ਨੀਵੀ ਪ੍ਰਭੁ ਅਤਿ ਉਚਾ ਕਿਉ ਕਰਿ ਮਿਲਿਆ ਜਾਏ ਰਾਮੁ ॥੨॥ ਘਟਿ ਘੋਟੇ ਸਭਨਾ ਵਿਚਿ ਏਕੈ ਏਕੈ ਰਾਮੁ ਭਤਾਰੇ ਰਾਮੁ ॥ ਇਕਨਾ ਪ੍ਰਭੁ ਦੁਰਿ ਵਸੈ ਇਕਨਾ ਮਨਿ ਆਧਾਰੇ ਰਾਮੁ ॥ ਇਕਨਾ ਮਨੁ ਆਧਾਰੇ ਸਿਰਜਣਹਾਰ ਵਡਭਾਗੀ ਗੁਰੁ ਪਾਇਆ ॥ ਘਟਿ ਘਟਿ ਹਰਿ ਪ੍ਰਭੁ ਏਕੈ ਸੁਆਮੀ ਗੁਰਮੁਖਿ ਅਲਖੁ ਲਖਾਇਆ ॥ ਸਹਜੇ ਅਨਦੁ ਹੋਆ ਮਨੁ ਮਾਨਿਆ ਨਾਨਕੁ ਬ੍ਰਹਮ ਬੀਚਾਰੇ ॥ ਘਟਿ ਘਟੇ ਸਭਨਾ ਵਿਚਿ ਏਕੈ ਏਕੈ ਰਾਮੁ ਭਤਾਰੇ ਰਾਮੁ ॥੩॥

bin satgur yag **b**haram **b**hula-i-a jar ka majal na pa-i-a ram. gurmukj*e* ik mel mila-i-a **t**in ke **ḁ**ukj gava-i-a ram. **t**in ke **ḁ**ukj gava-i-a ya jar man **b**ha-i-a sadā gavaji rang rate. jar ke **b**hagat sadā yan nirmal yug yug **sad** hi yaṭe. sachi **b**hagat karaji dar yapeh **ghar** dar sacha so-i. Nanak sacha sohila sachi sach bani sabḁe hi sukj jo-i. ॥4॥4॥5॥ suhi mehla 3. ye lorjeh var balrji-e **ṭa** gur charni chit la-e ram. sadā joveh sohagani jar yi-o mare na ya-e ram. jar yi-o mare na ya-e gur ke sahy sub**h**a-e sa **D**han kant pi-ari. sach sanyam sadā he nirmal gur ke sabad sigari. mera parabh sachā **sad** hi sacha yin ape ap upa-i-a. Nanak sadā pir rave apna yin gur charni chit la-i-a. ॥1॥ pir pa-i-arja balrji-e an-din sehye maṭi ram. gurmati man anad **b**ha-i-a **ṭit** tan mel na raṭi ram. **ṭit** tan mel na raṭi jar parabh raṭi mera parabh mel mila-e. an-din rave jar parabh apna vichaju ap gava-e. gurmat pa-i-a sahy mila-i-a apne paritam raṭi. Nanak nam mile vadi-a-i parabh rave rang raṭi. ॥2॥ pir rave rang raṭ-rji-e pir ka majal **t**in pa-i-a ram. so sajo aṭ nirmal daṭa yin vichaju ap gava-i-a ram. vichaju moh chuka-i-a ya jar **b**ha-i-a jar kaman man **b**hani. an-din gun gave nit sache kathe akath kajani. yug chare sacha eko varṭe bin gur kine na pa-i-a.

Página 772

Nanak rang rave rang raṭi yin jar seti chit la-i-a. ॥3॥ kaman man sohitrja sean mile pi-are ram. gurmati man nirmal jo-a jar rakji-a ur **D**hare ram. jar rakji-a ur **D**hare apna kare savare gurmati jar yaṭa. paritam mohi la-i-a man mera pa-i-a karam bi**D**hata. satgur sev sadā sukj pa-i-a jar vasi-a man murare. Nanak mel la-i gur apune gur ke sabad savare. ॥4॥5॥6॥ suhi mehla 3. sohitrja jar ram nam gur sabdi vichare ram. jar man tano gurmukj bjiye ram nam pi-are ram. ram nam pi-are sabh kul u**D**hare ram nam mukj bani. avan yan raje sukj pa-i-a **ghar** anhad surat samani. jar jar eko pa-i-a jar parabh Nanak kirpa **D**hare. sohitrja jar ram nam gur sabdi vichare. ॥1॥ ham nivi parabh aṭ ucha ki-o kar mili-a ya-e ram. gur meli bajo kirpa **D**hari jar ke sabad sub**h**a-e ram. mil sabad sub**h**a-e ap gava-e rang si-o rali-a mane. sey sukjali ya parabh **b**ha-i-a jar jar nam samane. Nanak sohagan sa vadbhagi ye chale satgur **b**ha-e. ham nivi parabh aṭ ucha ki-o kar mili-a ya-e ram. ॥2॥ **ghat** **ghate** sabhna vich eko eko ram **b**hataro ram. ikna parabh dur vase ikna man a**D**haro ram. ikna man a**D**haro siryanjaro vadbhagi gur pa-i-a. **ghat** **ghat** jar parabh eko su-ami gurmukj alakj lakja-i-a. sehye anad jo-a man mani-a Nanak barahm bicharo. **ghat** **ghate** sabhna vich eko eko ram **b**hataro ram. ॥3॥

Sin el Verdadero *Guru*, el mundo se pierde en la duda y no logra llegar hasta la Mansión del Señor. Algunos los hay que están unidos al Señor por la Gracia del *Guru*, y de esa manera, sus aflicciones desaparecen. Sus aflicciones son disipadas cuando el Señor así lo desea, e imbuidos en Su Amor, ellos cantan Su Alabanza. Los Devotos del Señor son siempre immaculados, y son aclamados a través de las épocas. Ellos alaban al Señor en Verdad, y así son honrados, pues para ellos, su Verdadero Hogar es sólo el de Su Señor.

Dice *Nanak*, Verdadera es la Melodía de Dicha del Señor, Verdad es Su Palabra, a través de la Palabra del *Shabd* ellos logran la Paz.

Suji, Mejl Guru Amar Das, Tercer Canal Divino.

Oh joven novia, si buscas a tu Marido Eterno, entona tu ser a los Pies del *Guru*, así gozarás para siempre de la Dicha con tu Esposo. El Señor Eterno ama a la que se vuelve parte del Señor por ser bendecida con el Equilibrio del *Guru*, ella vive embellecida con la Palabra del *Guru* y se vuelve pura para siempre, a través de la Disciplina de la Verdad.

Verdad, siempre Verdad, es nuestro Señor, Quien se ha creado a Sí Mismo.

Dice *Nanak*, quien está entonada a los Pies del *Guru*, goza siempre de su Eterno Marido. (1)

Siempre imbuido en el Señor, Lo obtendrás, oh joven, a través de la Palabra del *Guru*. Tu mente estará en Éxtasis y nunca más te mancharás ni siquiera un poquito. Estando entonado en el Señor, Lo alcanzarás y podrás gozar de Él, elimina entonces el ego negativo de tu interior.

A través de la Palabra del *Guru*, llegas a Él, con la mente en Paz, y vives imbuido en el Amor de tu Señor. Dice *Nanak*, bendecido con la Gloria del Santo Nombre, disfrutas de tu Marido, sumergido en Su Amor. (2)

Tú que estás fundido en el Amor del Señor, te posas sobre la Mansión del Señor.

Él, tu Señor, es Imaculado y Bondadoso, Él es Quien te libera de tu ego negativo.

Cuando El Señor lo desea, eres liberada de tu ego, oh novia, y siendo aceptada por el Señor, pasas tu vida cantando Su Bella Alabanza y realizas el Evangelio Impronunciable.

El Señor Verdadero prevalece a través de las Cuatro Épocas, pero sin el *Guru*, nadie ha logrado unirse a Dios.

P. 772.

Dice *Nanak*, uno está imbuido en el Amor del Señor y se regocija en Su Dicha, cuando uno está entonado en el Señor. (3)

En la mente de la Novia resuena la Melodía de Dicha cuando ella se encuentra con su Amigo, el Dios, y a través de la Palabra del *Shabd* del *Guru*, logra purificar su mente, pues ella enaltece al Señor en su corazón. Así es como satisface el deseo de su Alma y a través de la Sabiduría del *Guru*, conoce a su Señor. El Señor embruja su mente y ella Lo realiza, pues Él la lleva a cumplir su propio Destino.

Sirviendo al *Guru* está siempre en Éxtasis, y el Señor habita en ella. Dice *Nanak*, viviendo en Comunión con Dios, a través del *Guru*, es adornada con la Palabra del *Shabd* del *Guru*. (4-5-6)

Suji, Mejl Guru Amar Das, Tercer Canal Divino.

El Nombre del Señor es la Melodía de Dicha, a través de la Palabra del *Guru*, es revelado.

A través de la Palabra del *Guru* tu cuerpo y mente se funden en el Señor, y el Nombre se siente muy dulce en la mente. Sientes muy dulce el Nombre del Señor, y salvas a todos tus parientes, recitando siempre la Palabra del Señor. Tus idas y venidas cesan y tu Conciencia habita en Éxtasis, cuando logras unirte a tu Único Señor y el Señor es Compasivo contigo.

El Nombre del Señor es la Melodía de Dicha, a través de la Palabra del *Guru* es revelada. (1)

Soy un miserable, mientras el Señor es Lo más Alto de lo alto, ¿cómo podré entonces tomar Conciencia de mi Señor? Es por la Gracia del *Guru* que Lo puedo lograr, pues a través de la Palabra del Señor, y de forma espontánea, hago a un lado mi ego, y me regocijo en Su Amor.

Mi aposento nupcial parece muy acogedor, pues amo a mi Señor, es así como me inmerjo en Su Nombre. Dice *Nanak*, la Novia Verdadera es aquella afortunada, que vive en la Voluntad del Señor.

Soy un miserable, mientras que el Señor es Lo más Alto de lo Alto.

¿Cómo podré entonces lograr tomar Conciencia de mi Señor?

(2)

En cada corazón está el Mismo Dios, el Mismo Esposo de cada novia. Para algunos el Señor está lejos, para el Alma de otros Él es Lo único que importa. Lo único importante para su Alma es Él, el Señor Creador, Quien es encontrado a través del *Guru* por una muy buena fortuna. El Señor prevalece en cada corazón. A través del *Guru*, Él, el Uno Insondable, es revelado. La mente de uno entra en Éxtasis de modo espontáneo y medita y cree en Su Sabiduría.

En cada corazón esta el Mismo Dios, Él Mismo es el Esposo de cada novia. (3)

ਗੁਰ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਇਆ ਰਾਮੁ ॥ ਹਰਿ ਧੰਤ ਦਵਹੁ ਮੈ ਪਰੇ ਗੁਰੁ ਕੀ ਹਮ ਪਾਪੀ ਮਕਤੁ ਕਰਾਇਆ ਰਾਮੁ ॥ ਪਾਪੀ ਮਕਤੁ ਕਰਾਏ ਆਪੁ ਗਵਾਏ ਨਿਜ ਘਰਿ ਪਾਇਆ ਵਾਸਾ ॥ ਬਿਬੇਕ ਬੋਧੀ ਸਮਿ ਰੋਣਿ ਵਿਹਾਣੀ ਗੁਰ-ਮਤਿ ਨਾਮਿ ਪ੍ਰਗਾਸਾ ॥ ਹਰਿ ਹਰਿ ਅਨਦੁ ਭਾਇਆ ਦਿਨੁ ਰਾਤੀ ਨਾਨਕੁ ਹਰਿ ਮੀਠੁ ਲਗਾਏ ॥ ਗੁਰੁ ਸੇਵਨਿ ਸਤਿਗੁਰੁ ਦਾਤਾ ਹਰਿ ਹਰਿ ਨਾਮਿ ਸਮਾਏ ॥੪॥੬॥੭॥੧॥੭॥੧੨॥

ਰਾਗੁ ਸੁਹੀ ਮਹਲਾ ੪ ਛੰਤੁ ਘਰੁ ੧

ੴ ਸਤਿਗੁਰ ਪ੍ਰਸਾਦਿ ॥

ਸਤਿਗੁਰੁ ਪਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮੁ ਜੀਉ ॥ ਹਰਿ ਹਰਿ ਨਾਮ ਧਿਆਇ ਗੁਰ-ਬਾਣੀ ਨਿਤੁ ਨਿਤੁ ਚਵਾ ਬਲਿ ਰਾਮੁ ਜੀਉ ॥ ਗੁਰ-ਬਾਣੀ ਸੁਦ ਮੀਠੀ ਲਾਗੀ ਪਾਪੁ ਵਿਕਾਰੁ ਗਵਾਇਆ ॥ ਹਉਮੈ ਰੋਗੁ ਗਇਆ ਕਉ ਭਾਗਾ ਸੁਖੈ ਸਹਜੁ ਮਿਲਾਇਆ ॥ ਕਾਇਆ ਸੋਜ ਗੁਰੁ ਸਬਦੁ ਸੁਖਾਲਾ ਗਿਆਨੁ ਤਤਿ ਕਰਿ ਭੋਗੁ ॥ ਅਨਦਿਨੁ ਸਥਿ ਮਾਣਿ ਨਿਤੁ ਰਲੀਆ ਨਾਨਕੁ ਧਰਿ ਸਜਗੁ ॥੧॥ ਸਤੁ ਸਤਖੁ ਕਰਿ ਭਾਉ ਕਤਮੁ ਕੜਮਾਈ ਆਇਆ ਬਲਿ ਰਾਮੁ ਜੀਉ ॥ ਸਤ ਜਨਾ ਕਰਿ ਮੇਲੁ ਗੁਰਬਾਣੀ ਗਵਾਈਆ ਬਲਿ ਰਾਮੁ ਜੀਉ ॥ ਬਾਣੀ ਗੁਰ ਗਾਈ ਪਰਮ ਗਤਿ ਪਾਈ ਪਰ ਮਿਲੈ ਸੁਹਾਇਆ ॥ ਗਇਆ ਕਰਧੁ ਮਮਤਾ ਤਨਿ ਨਾਨੀ ਪਾਖੜੁ ਭਰਮੁ ਗਵਾਇਆ ॥ ਹਉਮੈ ਪਰਿ ਗਈ ਸੁਖੁ ਪਾਇਆ ਆਰਗਤ ਭਏ ਸੁਰਗੁ ॥ ਗੁਰ ਪਰਸਾਦੀ ਬ੍ਰਹਮ ਪ੍ਰਛਾਤਾ ਨਾਨਕੁ ਗਣੀ ਗੁਗਣਾ ॥੨॥ ਮਨੁਮਖਿ ਵਿਛੁਤੀ ਦੁਰਿ ਮੁਹਲੁ ਨ ਪਾਏ ਬਲਿ ਗਈ ਬਲਿ ਰਾਮੁ ਜੀਉ ॥ ਅਤਰਿ ਮਮਤਾ ਕਰਿ ਕਤੁ ਵਿਹਾਝੁ ਕਤਿ ਲਈ ਬਲਿ ਰਾਮੁ ਜੀਉ ॥ ਕਤੁ ਕਪਟੁ ਕਮਾਵੈ ਸੁਹਾ ਦੁਖੁ ਪਾਵੈ ਵਿਣੁ ਸਤਿਗੁਰੁ ਮਗੁ ਨ ਪਾਇਆ ॥ ਉਤਤੁ ਪੀਥੁ ਭੂਮੁ ਗਵਾਗੀ ਖਿਨੁ ਖਿਨੁ ਧਕੁ ਖਾਇਆ ॥ ਆਪੁ ਦਇਆ ਕਰਿ ਪ੍ਰਭੁ ਦਾਤਾ ਸਤਿਗੁਰੁ ਪਰਖੁ ਮਿਲਾਏ ॥ ਜਨਮੁ ਜਨਮੁ ਕੈ ਵਿਛੁਤੈ ਜਨ ਮੇਲਿ ਨਾਨਕੁ ਸਹਜਿ ਸਕਾਏ ॥੩॥ ਆਇਆ ਲਗਨੁ ਗਵਾਇ ਹਿਰਦੈ ਧਨੁ ਉਮਾਗਿਆ ਬਲਿ ਰਾਮੁ ਜੀਉ ॥ ਪਛਿਤੁ ਪਾਪੁ ਆਣਿ ਪਤੀ ਬਹਿ ਵਾਚਾਈਆ ਬਲਿ ਰਾਮੁ ਜੀਉ ॥ ਪਤੀ ਵਾਚਾਈ ਮਨਿ ਵਜੀ ਵਧ-ਈ ਜਬ ਸਾਜਨ ਸੁਣੈ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੈ ਤਤੁ ਦਿਵਾਏ ॥ ਵਰ ਪਾਇਆ ਪਰਖੁ ਅਗਮੁ ਅਗਚਰੁ ਸਦੁ ਨਵਤਨੁ ਬਾਲੈ ਸਖਾਈ ॥ ਨਾਨਕੁ ਕਿਰਪਾ ਕਰਿ ਕੈ ਮੇਲਿ ਵਿਛੁਤਿ ਕਦੁ ਨ ਜਾਈ ॥੪॥੧॥ ਸੁਹੀ ਮਹਲਾ ੪ ॥ ਹਰਿ ਪਹਿਲਤੀ ਲਾਵੁ ਪਰਵਰਤੀ ਕਰਮੁ ਦਿਤਾਇਆ ਬਲਿ ਰਾਮੁ ਜੀਉ ॥ ਬਾਣੀ ਬ੍ਰਹਮਾ ਵੇਦੁ ਧਰਮੁ ਦਿਤਹੁ ਪਾਪੁ ਤਜਾਇਆ ਬਲਿ ਰਾਮੁ ਜੀਉ ॥ ਧਰਮੁ ਦਿਤਹੁ ਹਰਿ ਨਾਮੁ ਧਿਆਵਹੁ ਸਿਮਿਤਿ ਨਾਮੁ ਦਿਤਾਇਆ ॥ ਸਤਿਗੁਰੁ ਗੁਰੁ ਪੁਰਾ ਆਗਧਹੁ ਸਭਿ ਕਿਲਵਿਖੁ ਪਾਪੁ ਗਵਾਇਆ ॥ ਸਹਜੁ ਅਨਦੁ

ਹੋਆ ਵਡਭਾਗੀ ਮਨਿ ਹਰਿ ਹਰਿ ਮੀਠਾ ਲਾਇਆ ॥ ਜਨੁ ਕਰੈ ਨਾਨਕੁ ਲਾਵੁ ਪਹਿਲੀ ਆਰਭੁ ਕਾਜੁ ਰਚਾਇਆ ॥੧॥ ਹਰਿ ਦਸਤੀ ਲਾਵੁ ਸਤਿਗੁਰੁ ਪਰਖੁ ਮਿਲਾਇਆ ਬਲਿ ਰਾਮੁ ਜੀਉ ॥ ਨਿਰਭਉ ਭੈ ਮਨੁ ਹੋਇ ਹਉਮੈ ਮੇਲੁ ਗਵਾਇਆ ਬਲਿ ਰਾਮੁ ਜੀਉ ॥ ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵਖੈ ਰਾਮੁ ਹੋਦਰੈ ॥ ਹਰਿ ਆਤਮੁ ਰਾਮੁ ਪ੍ਰਸਾਰਿਆ ਸੁਆਮੀ ਸਰਬੁ ਰਹਿਆ ਭਰਪੂਰੁ ॥ ਅਤਰਿ ਬਾਹਰਿ ਹਰਿ ਪ੍ਰਭੁ ਏਕੁ ਮਿਲਿ ਹਰਿ ਜਨ ਮਗਲੁ ਗਾਏ ॥ ਜਨੁ ਨਾਨਕੁ ਦੂਜੀ ਲਾਵੁ ਜਲਾਈ ਅਨਹਦੁ ਸਬਦੁ ਵਜਾਏ ॥੨॥ ਹਰਿ ਤੀਜਤੀ ਲਾਵੁ ਮਨਿ ਚਾਉ ਕਾਇਆ ਬੇਰਾਗੀਆ ਬਲਿ ਰਾਮੁ ਜੀਉ ॥ ਸਤੁ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮੁ ਜੀਉ ॥ ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬਲੀ ਹੋਇ ਬਾਣੀ ॥ ਸਤੁ ਜਨਾ ਵਡਭਾਗੀ ਪਾਇਆ ਹਰਿ ਕਥੀਅ ਅਕਥੁ ਕਹਾਣੀ ॥ ਹਿਰਦੈ ਹਰਿ ਹਰਿ ਹਰਿ ਧਨਿ ਉਪਜੀ ਹਰਿ ਜਪੀਅ ਮੁਸਤਕਿ ਭਾਗੁ ਜੀਉ ॥ ਜਨੁ ਨਾਨਕੁ ਬਲਿ ਤੀਜੀ ਲਾਵੁ ਹਰਿ ਉਪਜੈ ਮਨਿ ਬੇਰਾਗੁ ਜੀਉ ॥੩॥

gur sevan satgur data jar jar nam sama-i-a ram. jar **Dhurh** devhu me pure gur ki jam papi mukat kara-i-a ram.

papi mukat kara-e ap gava-e niy **ghar** pa-i-a vasa. bibek bu**Dhi** **sukj ren** vihani gurmat nam pargasa. jar jar anad **bha**-i-a din ratī Nanak jar mith laga-e. gur sevan satgur data jar jar nam sama-e. ॥4॥6॥7॥5॥7॥12॥

Página 773

rag suhi mehla 4 **chhant ghar** 1 ik-o^Nkar satgur parsad. satgur purakj mila-e avgan vikna gun rava bal ram yi-o. jar jar nam **Dhi**-a-e gurbani nit nit chaya bal ram yi-o. gurbani sad **mithi** lagi pap vikar gava-i-a. ha-ume rog ga-i-a **bha**-o **bhaga** sehye sahy mila-i-a. ka-i-a sey gur sabad **sukjali** gi-an tat kar bjogo. an-din **sukj** mane nit rali-a Nanak **Dhur** sanyogo. ॥1॥ sat **santokj** kar **bha**-o kurjam kurjma-i a-i-a bal ram yi-o. sant yana kar mel gurbani gava-i-a bal ram yi-o. bani gur ga-i param gat pa-i panch mile soha-i-a. ga-i-a karo**Dh** mamta tan nathi pakjand **bharam** gava-i-a. ha-ume pir ga-i **sukj** pa-i-a arogat **bha**-e sarira. gur parsadi barahm pachhata Nanak guni gajira. ॥2॥ manmukj **vichhurji** dur majal na pa-e bal ga-i bal ram yi-o. antar mamta kur **kurh** vihee **kurh** la-i bal ram yi-o. **kurh** kapat kamave maja **dukj** pave vin satgur mag na pa-i-a. uyjarh panth **bharme** gavari **kjin kjin Dhake** **kja**-i-a. ape **da**-i-a kare parabh **data** satgur purakj mila-e. yanam yanam ke **vichhurje** yan mele Nanak sahy sub**ha**-e. ॥3॥ a-i-a lagan gana-e hirde **Dhan** omaji-a bal ram yi-o. pandit pa**Dhe** an pati baji vacha-i-a bal ram yi-o. pati vacha-i man vei va**Dha**-i yab sean sune **ghar** a-e. guni gi-ani baji mata paka-i-a fere tat diva-e. var pa-i-a purakj agamm agocjar sad navtan bal sakja-i. Nanak kirpa kar ke mele **vichhurh** kade na ya-i. ॥4॥1॥ suhi mehla 4. jar pajilarij lav parvirti karam drij-a-i-a bal ram yi-o. bani barahma ved **Dharam darij**^hu pap tea-i-a bal ram yi-o. **Dharam darij**^hu jar nam **Dhi**-avaju simrit nam drij-a-i-a. satgur gur pura ara**Dhaju** sabh kilvikj pap gava-i-a. sahy anand jo-a vad**bhagi** man jar jar mitha la-i-a.

Página 774

yan kaje Nanak lav pajili arambh ke racha-i-a. ॥1॥ jar duyriji lav satgur purakj mila-i-a bal ram yi-o. nir**bha**-o **bhe** man jo-e ja-ume mel gava-i-a bal ram yi-o. nirmal **bha**-o pa-i-a jar gun ga-i-a jar vekje ram jadure. jar atam ram pasari-a su-ami sarab raji-a **bharpure**. antar bajar jar parabh eko mil jar yan mangal ga-e. yan Nanak duyī lav chala-i anhad sabad vea-e. ॥2॥ jar tiyriji lav man cha-o **bha**-i-a beragi-a bal ram yi-o. sant yana jar mel jar pa-i-a vad**bhagi**-a bal ram yi-o. nirmal jar pa-i-a jar gun ga-i-a mukj boli jar bani. sant yana vad**bhagi** pa-i-a jar kathi-e akath kajani. hirde jar jar jar **Dhun** upyi jar yapi-e mastak **bhag** yi-o. yan Nanak bole tiyi lave jar upye man berag yi-o. ॥3॥

Los buscadores sirven al *Guru* Bondadoso y se inmergen en el Nombre del Señor y rezan: oh Señor bendícenos con el Polvo de los Pies del *Guru*, para que también nosotros, los malhechores seamos salvados.

Haciendo a un lado su ego negativo, los malvados también son emancipados y habitan en su ser, su conciencia es despertada, sus noches las pasan en Dicha y a través de la Palabra del *Guru*, el Nombre del Señor ilumina su Alma. Sus hogares resuenan siempre con la Dicha del Señor y el Señor es Dulce para ellos. Dice *Nanak*, los que sirven al *Guru* Bondadoso, son fundidos en el Nombre del Señor.

Un Dios Creador del Universo, por la Gracia del Verdadero Guru

Rag Suji, Mejl Guru Ram Das, Cuarto Canal Divino, Chhant.

Si conociera al *Guru* Verdadero, el Ser Primordial, haciendo a un lado mis errores, cantaría las Gloriosas Alabanzas del Señor. Medito en el *Naam*, el Nombre del Señor, *Jar, Jar*, y continuamente canto la Palabra del *Bani* del *Guru*.

El *Gurbani* siempre parece tan Dulce, que he desterrado las faltas de mi interior, y la enfermedad del egoísmo se ha ido junto con el miedo, es así como vivo absorto en la Paz Celestial. A través de la Palabra del *Shabd* del *Guru*, la cama del cuerpo se vuelve muy confortable y a través de la Quintaesencia de la Sabiduría me regocijo en la Dicha del Señor. Noche y día disfruto de la Paz y del Placer, oh, dice *Nanak*, tal fue mi Destino. (1)

En mi mente enaltezco la Verdad y el Contentamiento, el *Guru* ha venido a unirme con mi Señor, ahora me conservo en la *Saad Sangat*, la Sociedad de los Santos y recito la Palabra del *Guru*.

Cantando la Palabra del *Guru*, soy emancipado, soy bendecido y habito con los Santos, los elegidos del Señor. Él me ha liberado de mi enojo, de la esencia de “lo mío, lo mío” y así, la duda y el engaño de la mente han sido destruidos. El dolor que provoca una actitud altanera y egoísta ha desaparecido y me encuentro en Éxtasis, mi cuerpo disfruta de la salud del Alma y por la Gracia del *Guru*, el Señor se me revela. Sí, Él, el Ser de Virtudes Insondables. (2)

La novia egocéntrica, permanece muy lejos de Dios, no logra llegar hasta Su Mansión y es quemada y consumida por el fuego de sus deseos. En ella radica el amor a su propio ego y, estando engañada por la ilusión, sólo proyecta valores falsos. Ella practica el engaño, la falsedad, eso la hace sufrir inmensas penas y sin el *Guru* Verdadero, no logra encontrar el Camino.

Perdida, yaga por bosques y tierras salvajes y sufre los embates del tiempo a cada momento.

Cuando Él, nuestro Señor Bondadoso, nos bendice con la Cercanía del Verdadero *Guru*, entonces nos unimos espontáneamente con el Señor, después de una separación de épocas y épocas. (3)

Encontrando el maravilloso momento, Él, el Señor, llega hasta mi hogar y yo, Su novia entro en Éxtasis. Los *Pandits* también tratan de encontrar en sus libros sagrados qué tan auspicioso es el momento de mi Unión y en el interior de mi mente resuena la Melodía de Dicha cuando apenas escucho los pasos de mi Amigo en mi Alma. Lo Sabios resuelven que yo entre en Matrimonio, instantáneamente con mi Señor.

Mi Señor es la Persona Cósmica, Insondable e Imperceptible, siempre Fresca, mi Amigo de la infancia. Dice *Nanak*, por Su Gracia, he sido unido a Él, y no me separaré de Él Nunca más. (4-1)

Suji, Mejl Guru Ram Das, Cuarto Canal Divino.

En la Primera Ronda de la ceremonia de matrimonio, el Señor te instruye para que realices tus deberes diarios de la vida matrimonial. En vez de los himnos de los *Vedas* a *Brahma*, conduce tu vida en la Rectitud del *Dharma* y renuncia a actuar con maldad y animosidad.

Medita en el Nombre del Señor y recuerda el *Naam*, alaba y adora al *Guru*, al Perfecto y Verdadero *Guru* para que tus errores sean erradicados. La fortuna te sonreirá, el Éxtasis del Equilibrio lograrás y el Señor, *Jar, Jar*, será Dulce para tu ser. **P. 774.**

El Sirviente *Nanak* proclama que en la Primera Ronda del Matrimonio, la Ceremonia ha comenzado. (1)

En la Segunda Ronda de la Ceremonia Matrimonial, el Señor te guía a encontrar al *Guru* Verdadero, el Ser Primordial.

En el Temor Reverencial del Señor Inmaculado, canta Sus Gloriosas Alabanzas y observa Su Maravillosa Presencia ante ti. El Señor, la Suprema Alma, es el Señor y Maestro del Universo. El está prevaleciendo, compenetrándolo todo y llenando en su totalidad todos los espacios.

Tu Único Señor está tanto fuera como adentro, reuniéndote con los Santos, canta las Melodías de Dicha. El Sirviente *Nanak* proclama que en esta Segunda Ronda de la Ceremonia de Matrimonio, la Melodía Celestial de la Palabra del *Shabd* resuena en mi mente. (2)

En la Tercera Ronda de la Ceremonia de Matrimonio, la mente está llena del Amor Divino.

Encontrando a los Humildes Santos del Señor, he encontrado al Señor y la fortuna se ha posado sobre mí. He encontrado al Señor Inmaculado, y así canto la Gloriosas Alabanzas del Señor recitando la Palabra de los *Banis* del Señor. Por buena fortuna he encontrado a los humildes Santos y ahora recito el Discurso Inefable del Señor. El Nombre del Señor, *Jar, Jar, Jar*, vibra y resuena en mi corazón. Meditando en el Señor, he tomado conciencia del Destino inscrito sobre mi frente.

El Sirviente *Nanak* proclama que en ésta, la tercera Ronda de la Ceremonia de Matrimonio, la mente está llena del Amor Divino por el Señor.

ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥ ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥ ਹਰਿ ਮੀਠਾ ਲਾਇਆ ਮੇਰੇ ਪ੍ਰਭੁ ਭਾਇਆ ਅਨਦਿਨੁ ਹਰਿ ਲਿਵ ਲਾਈ ॥ ਮਨ ਚਿੰਦਿਆ ਫਲ ਪਾਇਆ ਸੁਆਮੀ ਹਰਿ ਨਾਮਿ ਵਜੀ ਵਾਧਾਈ ॥ ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥ ਜਨੁ ਨਾਨਕੁ ਬੋਲੇ ਚਉਥੀ ਲਾਵੈ ਹਰਿ ਪਾਇਆ ਪ੍ਰਭੁ ਅਵਿਨਾਸੀ ॥੪॥੨॥

ੴ ਸਤਿਗੁਰ ਪ੍ਰਸਾਦਿ ॥

ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥ ਗੁਰਮੁਖਿ ਹਰਿ ਗੁਣ ਗੋਏ ॥ ਹਿਰਦੈ ਰਸਨੁ ਰਸਾਏ ॥ ਹਰਿ ਰਸਨੁ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥ ਅਨਦਿਨੁ ਭੋਗੁ ਭੋਗੇ ਸੁਖਿ ਸੇਵੈ ਸਬਦਿ ਰਹੈ ਲਿਵ ਲਾਏ ॥ ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥ ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁਨਿ ਸਮਾਏ ॥੧॥ ਸੰਗਤਿ ਸੰਤ ਮਿਲਾਏ ॥ ਹਰਿ ਸਰਿ ਨਿਰਮਲਿ ਨਾਏ ॥ ਨਿਰਮਲਿ ਜਲਿ ਨਾਏ ਮੇਲੁ ਗਵਾਏ ਭਏ ਪਵਿਤ੍ਰੁ ਸਰੀਰਾ ॥ ਦੁਰਮਤਿ ਮੇਲੁ ਗਈ ਭ੍ਰਮੁ ਭਾਗਾ ਹਉਮੈ ਬਿਨੁਗੀ ਪੀਰਾ ॥ ਨਦਰਿ ਪ੍ਰਭੁ ਸਤਸੰਗਤਿ ਪਾਈ ਨਿਜ ਘਰਿ ਹੋਆ

ਵਾਸਾ ॥ ਹਰਿ ਮੰਗਲੁ ਰਸਿ ਰਸਨੁ ਰਸਾਏ ਨਾਨਕ ਨਾਮੁ ਪ੍ਰਗਾਸਾ ॥੨॥ ਅੰਤਰਿ ਰਤਨੁ ਬੀਚਾਰੈ ॥ ਗੁਰਮੁਖਿ ਨਾਮੁ ਪਿਆਰੈ ॥ ਹਰਿ ਨਾਮੁ ਪਿਆਰੈ ਸਬਦਿ ਨਿਸ-ਤਾਰੈ ਅਗਿਆਨੁ ਅਧੈਰੁ ਗਵਾਇਆ ॥ ਗਿਆਨੁ ਪ੍ਰ-ਚੰਡੁ ਬਲਿਆ ਘਟਿ ਚਾਨਣੁ ਘਰ ਮੰਦਰੁ ਸੋਹਾਇਆ ॥ ਤਨੁ ਮਨੁ ਅਰਪਿ ਸੀਗਾਰੁ ਬਣਾਏ ਹਰਿ ਪ੍ਰਭ ਸਾਚੇ ਭਾਇਆ ॥ ਜੇ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥ ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥ ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨੁ ਕੰਤੁ ਪਿਆਰੀ ॥ ਸੰਤ ਜਨਾ ਮਿਲਿ ਮੰਗਲੁ ਗਾਏ ਹਰਿ ਜੀਉ ਆਪਿ ਸਵਾਰੀ ॥ ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੁਰਬ ਜੰਵ ਬੁਣਾਈ ॥ ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥

ਰਾਗੁ ਸੂਹੀ ਛੰਤ ਮਹਲਾ ੪ ਘਰੁ ੩

ੴ ਸਤਿਗੁਰ ਪ੍ਰਸਾਦਿ ॥

ਆਵਹੋ ਸੰਤ ਜਨਹੁ ਗੁਣੁ ਗਾਵਹੋ ਗੋਵਿੰਦ ਕੇਰੇ ਰਾਮ ॥ ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨ-ਰੇ ਰਾਮ ॥ ਸਬਦ ਘਨੇਰੇ ਹਰਿ ਪ੍ਰਭ ਤੇਰੇ ਤੁ ਕਰਤਾ ਸਭ ਥਾਈ ॥ ਅਹਿਨਿਸਿ ਜਪੀ ਸੇਵਾ ਸਾਲਾਹੀ ਸ੍ਰਾਦ ਸਬਦਿ ਲਿਵ ਲਾਈ ॥ ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦੁ ਪੂਜਾ ॥ ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥੧॥ ਸਭ ਮਹਿ ਰਵਿ ਰਹਿਆ ਸੇ ਪ੍ਰਭੁ ਅੰਤਰਜਾਮੀ ਰਾਮ ॥ ਗੁਰ ਸਬਦਿ ਰਵੈ ਰਵਿ ਰਹਿਆ ਸੇ ਪ੍ਰਭੁ ਮੇਰਾ ਸੁਆਮੀ ਰਾਮ ॥ ਪ੍ਰਭੁ ਮੇਰਾ ਸੁਆਮੀ ਅੰਤਰਜਾਮੀ ਘਟਿ ਘਟਿ ਰਵਿਆ ਸੋਈ ॥ ਗੁਰਮਤਿ ਸਚੁ ਪਾਈਐ ਸਹਜਿ ਮਾਈਐ ਤਿਸੁ ਬਿਨੁ ਅਵਰੁ ਨ ਕੋਈ ॥ ਸਹਜੇ ਗੁਣ ਗਾਵਾ ਜੇ ਪ੍ਰਭੁ ਭਾਵਾ ਆਪੇ ਲਏ ਮਿਲਾਏ ॥ ਨਾਨਕ ਸੇ ਪ੍ਰਭੁ ਸਬਦੇ ਜਾਪੇ ਅਹਿਨਿਸਿ ਨਾਮੁ ਧਿਆਏ ॥੨॥ ਇਹੁ ਜਗੁ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥ ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥ ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥ ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥ ਬਿਨੁ ਨਾਵੈ ਕੋ ਬੋਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥ ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਧਿ ਨ ਜਾਈ ॥੩॥

jar cha-utharjī lav man sahy **b**ha-i-a jar pa-i-a bal ram yi-o. gurmukj mili-a sub**h**a-e jar man tan mitha la-i-a bal ram yi-o.

jar mitha la-i-a mere parabh **b**ha-i-a an-din jar liv la-i. man chindi-a fal pa-i-a su-ami jar nam vei va**D**ha-i. jar parabh **ṭ**hakur ke racha-i-a **D**han hirde nam vigasi. yan Nanak bole cha-uthi lave jar pa-i-a parabh avinasi. ॥4॥2॥

ik-o^Nkar satgur parsad.

rag suhi **ch**hant mehla 4 **ghar** 2.

gurmukj jar gun ga-e.

hirde rasan rasa-e.

jar rasan rasa-e mere parabh **b**ha-e mili-a sahy sub**h**a-e.

an-din **b**jog **b**joge sukj sove sabad raje liv la-e.

vade **b**hag gur pura pa-i-e an-din nam **D**hi-a-e.

sehye sahy mili-a yagyivan Nanak sunn sama-e. ॥1॥

sangat sant mila-e. jar sar nirmal na-e.

nirmal yal na-e mel gava-e **b**ha-e pavit sarira.

durmat mel ga-i **b**haram **b**haga ja-ume bin**ṭ**hi pira.

nadar parabhu satsangat pa-i niy **ghar** jo-a vasa.

Página 775

jar mangal ras rasan rasa-e Nanak nam pargasa. ॥2॥

antar ratan bichare. gurmukj nam pi-are.

jar nam pi-are sabad nistare agi-an a**D**her gava-i-a.

gi-an parchand bali-a **ghat** chanan **ghar** mandar soha-i-a.

tan man arap sigar **b**ana-e jar parabh sache **b**ha-i-a.

yo parabh kaje so-i par kiye Nanak ank sama-i-a. ॥3॥

jar parabh ke racha-i-a.

gurmukj vi-ajan a-i-a.

vi-ajan a-i-a gurmukj jar pa-i-a sa **D**han kant pi-ari.

sant yana mil mangal ga-e jar yi-o ap savari.

sur nar gan gan**D**harab mil a-e apurab **yany** **b**ana-i.

Nanak parabh pa-i-a me sacha na kade mare na ya-i.

॥4॥1॥3॥

rag suhi **ch**hant mehla 4 **ghar** 3

ik-o^Nkar satgur parsad.

avjo sant yanhu gun gavah govind kere ram.

gurmukj mil raji-e **ghar** veeh sabad **gh**anere ram.

sabad **gh**anere jar parabh tere tu karta **sabh** tha-i.

ajinis yapi sada salaji sach sabad liv la-i.

an-din sahy raje rang rata ram nam rid puya.

Nanak gurmukj ek **pachhane** avar na **yane** **duya**. ॥1॥

sabh meh rav raji-a so parabh antaryami ram.

gur sabad rave rav raji-a so parabh mera su-ami ram.

parabh mera su-ami antaryami **ghat gh**at ravi-a so-i.

gurmat sach pa-i-e sahy sama-i-e tis bin avar na ko-i.

sehye gun gava ye parabh **b**hava ape la-e mila-e.

Nanak so parabh sabde yape ajinis nam **D**hi-a-e. ॥2॥

ih yago **ḁ**utar manmukj par na pa-i ram.

antre ja-ume mamta kam kro**Dh** chatura-i ram.

antar chatura-i tha-e na pa-i birtha yanam gava-i-a.

yam mag **ḁ**ukj pave chota kжаве ant ga-i-a **pachhuta**-i-a.

bin nave ko beli naji put kutamb sut **b**ha-i.

Nanak ma-i-a moh pasara age sath na ya-i. ॥3॥

En la Cuarta Ronda de la Ceremonia de Matrimonio, mi mente está en Paz, pues he encontrado al Señor. Como *Gurmukj*, Lo he conocido a través de mi intuición, con facilidad, y ahora al Señor lo siento tan Dulce en mi mente y en mi cuerpo.

El Señor es tan Dulce, noche y día complazco a mi Señor, y con todo Amor enfoco mi ser en Él, pues he obtenido a mi Señor y Maestro, el Fruto de los deseos de mi mente, y así, Él resuena y reside en mi ser. El Señor Dios, mi Señor y Maestro, se amalgama con Su Novia, y su corazón florece con el *Naam*. El Sirviente *Nanak* proclama que en ésta, la cuarta Ronda de la Ceremonia de Matrimonio, hemos encontrado al Eterno Dios Nuestro Señor. (4-2)

Un Dios Creador del Universo, por la Gracia del Verdadero Guru

Rag Suji, Chhant, Mejl Guru Ram Das, Cuarto Canal Divino.

Cuando uno canta la Alabanza del Señor, por la Gracia del *Guru*, uno saborea en su corazón al Señor. El Señor está complacido con uno y lo encuentra de forma espontánea. Uno goza de Éxtasis noche y día, y entonado en la Palabra del *Shabd*, duerme en Paz. Por buena fortuna uno encuentra al *Guru* Perfecto y contempla para siempre el *Naam*. A la Vida de toda vida uno lo encuentra espontáneamente y se inmerge en el Dios Absoluto. (1)

Uno es guiado hasta la Sociedad de los Santos; ahí uno se baña en la Fuente Inmaculada del Señor. En las Aguas Inmaculadas de Dios, el cuerpo es santificado, se libera de la mugre del vicio, de la duda y el dolor del ego es erradicado. Por la Gracia de Dios, encontré a la *Saad Sangat*, la Verdadera Congregación, y habito en el Hogar de mi propio ser interior. **P. 775.**

Mi lengua prueba el Sabor de la Melodía Gozosa del Señor, oh, dice *Nanak*, el Nombre sale a relucir. (2)

Aquél que medita en la Joya de Dios, ama el Nombre del Señor por la Gracia del *Guru*. El que ama el Nombre es emancipado a través de la Palabra. La oscuridad de su ignorancia es disipada; en él permanece encendida la Luz de la Sabiduría, y en su hogar interior, en su templo, siempre hay luz.

Él adorna su ser entregando su cuerpo y su mente, y el Señor lo ama. Hace la Voluntad del Señor y así se inmerge en su Dios. (3)

El Señor ha venido para tomarme como Su Esposa y, por la Gracia del *Guru*, me caso con Él.

Siendo Su Esposa mi Esposo me ama y llego hasta Dios; en la *Saad Sangat*, la Sociedad de los Santos canto Su Alabanza y el Señor Mismo me embellece. Los ángeles y los seres mortales, los cantores celestiales y los que atienden a los dioses han venido a formar una maravillosa Celebración Nupcial.

Oh, dice *Nanak*, he encontrado a mi Dios, el Verdadero Señor, Quien nunca nace ni muere. (4-1-3)

Rag Suji, Chant, Mejl Guru Ram Das, Cuarto Canal Divino.

Vengan Santos y canten la Alabanza del Señor, encontramos a nuestro Dios por la Gracia del *Guru* y en nuestro hogar resuena la Melodía Divina.

Oh Dios, Tú lo compenstras todo y cuando llegas a mí, la Melodía Celestial se escucha en el fondo de mi ser. Medito en Ti y Te alabo siempre, entonado en la Palabra Verdadera.

Imbuido siempre en Tu Amor, en un Estado de Paz, alabo Tu Nombre.

Dice *Nanak*, por la Gracia del *Guru* Te conozco sólo a Ti y a nadie más. (1)

El Señor compenetra todos los seres; Él es el Conocedor íntimo de todos los corazones.

Aquél que contempla al Señor a través de la Palabra del *Guru* Lo ve compenetrando todos los seres.

Mi Dios es mi Maestro, el Conocedor Íntimo, Quien lo compenetra todo. A través de la Palabra del *Guru* logramos alcanzar la Verdad; nos inmergimos en el Equilibrio y no conocemos a nadie más que a Él. He rezado en forma espontánea; si el Señor estuviera complacido conmigo entonces Él, de Sí Mismo me uniría en Su Ser. Dice *Nanak*, el Señor es conocido a través de la Palabra del *Shabd* y así uno contempla siempre Su Nombre. (2)

El mundo es un mar infranqueable; el arrogante *Manmukj* no conoce sus límites, en él vive el ego, la lujuria, el enojo y la astucia intelectual. Con sus pensamientos cortantes no se imagina en donde está parado, y, encaminado hacia la muerte, sufre el dolor y muere arrepentido.

Sin el Nombre del Señor, no hay amigos, ni hijos, ni familia, ni hermanos.

Dice *Nanak*, el juego de *Maya* termina ahí y no nos acompaña al más allá. (3)

ਹਉ ਪੁਛਉ ਅਪਨਾ ਸਤਿਗੁਰ ਦਾਤਾ ਕਿਨ ਬਿਧਿ ਦਤੁਰ ਤਰੀਐ ਰਾਮ ॥ ਸਤਿਗੁਰ ਭਾਇ ਚਲਹੁ ਜੀ-ਵਤਿਆ ਇਵ ਮਰੀਐ ਰਾਮ ॥ ਜੀਵਤਿਆ ਮਰੀਐ

ਭਉਜਲ ਤਰੀਐ ਗੁਰਮੁਖਿ ਨਾਮਿ ਸਮਾਵੈ ॥ ਪੁਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥ ਮਤਿ ਪੁਰਗਾਸ ਭਈ ਮਨ ਮਾਨਿਆ ਰਾਮ ਨਾਮਿ ਵਡਿਆਈ ॥ ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥੪॥੧॥੪॥

ਸੂਹੀ ਮਹਲਾ ੪ ਘਰੁ ੫
ਹਉ ਸਤਿਗੁਰ ਪ੍ਰਸਾਦਿ ॥
ਗੁਰੁ ਸੰਤ ਜਨ ਪਿਆਰਾ ਮੈ ਮਿਲਿਆ ਮੇਰੀ ਤਿਸਨਾ ਬੁਝਿ ਗਈਆਸੇ ॥ ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭੁ ਗੁਣਤਾਸੇ ॥ ਧਨੁ ਧਨੁ ਗੁਰੁ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪ੍ਰਬੁ ਦਸਾਰਾ ॥ ਘਰਿ ਆਵਹੁ ਚਿਰੀ ਵਿਛਨਿਆ ਮਿਲੁ ਸਬਦਿ ਗੁਰੁ ਪ੍ਰਭੁ ਨਾਹਾ ॥ ਹਉ ਤੁਝ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨ ਮੀਨੁ ਮੋਰਾਹਾ ॥ ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ ਮਨੁ ਦਹੁ ਦਿਸਿ ਚਲਿ ਚਲਿ ਭਰਮਿਆ ਮਨੁਮੁਖ ਭਰਮਿ ਭੁਲਾਇਆ ॥ ਨਿਤ ਆਸਾ ਮਨਿ ਚਿਤਵੈ ਮਨ ਤਿਸਨਾ ਭੁਖ ਲਗਾਇਆ ॥ ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ ਜਨ ਨਾਨਕ ਨਾਮੁ ਸਲਾਹਿ ਤੁ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ ਗੁਰੁ ਸਦਰੁ ਮਹਨੁ ਪਾਇ ਕਰੈ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ਮੇਰੇ ਹਿਰਦੈ ਸੁਧਿ ਬੁਧਿ ਵਿਸੁਰਿ ਗਈ ਮਨ ਆਸਾ ਚਿਤ ਵਿਸਾਰਿਆ ॥ ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ ਵਡਭਾਗੀ ਪ੍ਰਭੁ ਆਇ ਮਿਲੁ ਜਨੁ ਨਾਨਕ ਖਿਨੁ ਖਿਨੁ ਵਾਰਿਆ ॥੪॥੧॥੫॥ ਸੂਹੀ ਛਤ ਮਹਲਾ ੪ ॥ ਮਾਰਹਿਸੁ ਵੇ ਜਨੁ ਹਉਮੈ ਬਿਖਿਆ ਜਿਨਿ ਹਰਿ ਪ੍ਰਭੁ ਮਿਲਣੁ ਨ ਦਿਤੀਆ ॥ ਦੇਹ ਕਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥ ਮਹੁ ਪਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮਤਿ ਸਜਤੀਆ ॥ ਜਨੁ ਨਾਨਕ ਗੁਰਮੁਖਿ ਉਬਰੈ ਗੁਰ ਸੁਬਦੀ ਹਉਮੈ ਛੁਟੀਆ ॥੧॥ ਵਸਿ ਆਣਿਹੁ ਵੇ ਜਨ ਇਸੁ ਮਨੁ ਕਉ ਮਨੁ ਬਾਸੈ ਜਿਉ ਨਿਤ ਭਉਦਿਆ ॥ ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੈਦਿਆ ॥ ਗੁਰੁ ਪਾਇਆ ਵੇ ਸਤ ਜਨ ਮਨਿ ਆਸ ਪੂਰੀ ਹਰਿ ਚਉਦਿਆ ॥ ਜਨੁ ਨਾਨਕ ਪ੍ਰਭੁ ਦੇਹੁ ਸੋਤੀ ਛਡਿ ਆਸਾ ਨਿਤੁ ਸੁਖਿ ਸਉਦਿਆ ॥੨॥ ਸਾ ਧਨ ਆਸਾ ਚਿਤਿ ਕਰੈ ਰਾਮ ਰਾਜਿਆ ਹਰਿ ਪ੍ਰਭ ਸੋਜਤੀਐ ਆਈ ॥ ਮੇਰਾ ਠਾਕੁਰੁ

ਅਗਮੁ ਦਇਆਲੁ ਹੈ ਰਾਮ ਰਾਜਿਆ ਕੁਰਿ ਕਿਰਪਾ ਲੇਹੁ ਮਿਲਾਈ ॥ ਮੇਰੈ ਮਨਿ ਤਨਿ ਲਚਾ ਗੁਰਮੁਖ ਰਾਮ ਰਾਜਿਆ ਹਰਿ ਸੁਰਧਾ ਸੋਜ ਵਿਛਾਈ ॥ ਜਨੁ ਨਾਨਕੁ ਹਰਿ ਪ੍ਰਭੁ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸਭਾਈ ॥੩॥ ਇਕਤੁ ਸੋਜੈ ਹਰਿ ਪ੍ਰਭੁ ਰਾਮ ਰਾਜਿਆ ਗੁਰੁ ਦਸੇ ਹਰਿ ਮੇਲਈ ॥ ਮੈ ਮਨਿ ਤਨਿ ਪ੍ਰੇਮ ਬੈਰਾਗੈ ਹੈ ਰਾਮ ਰਾਜਿਆ ਗੁਰੁ ਮੇਲੇ ਕ੍ਰਿਰ-ਪਾ ਕਰਈ ॥ ਹਉ ਗੁਰੁ ਵਿਟਹੁ ਘੁਲਿ ਘੁਮਾਇਆ ਰਾਮ ਰਾਜਿਆ ਜੀਉ ਸਤਿਗੁਰ ਆਗੈ ਦੇਈ ॥ ਗੁਰੁ ਤਠਾ ਜੀਉ ਰਾਮ ਰਾਜਿਆ ਜਨ ਨਾਨਕੁ ਹਰਿ ਮੇਲਈ ॥੪॥੨॥੬॥੫॥੨॥੬॥੧੮॥

ਰਾਗੁ ਸੂਹੀ ਛਤ ਮਹਲਾ ੫ ਘਰੁ ੧
ਹਉ ਸਤਿਗੁਰ ਪ੍ਰਸਾਦਿ ॥
ਸੁਣਿ ਬਾਵਰੇ ਤੁ ਕਾਏ ਦੁਖਿ ਭੁਲਾਨਾ ॥ ਸੁਣਿ ਬਾਵਰੇ ਨੇਹੁ ਕਤਾ ਲਾਇਓ ਕਸਭੁ ਜੁਗਾਨਾ ॥ ਕੁੜੀ ਡੋਖਿ ਭੁਲੈ ਅੰਢੁ ਲਹੈ ਨ ਮੇਲ ਗਵਿਦ ਨਾਮੁ ਸੋਜੀਠਾ ॥ ਬੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥ ਮਿਥਿਆ ਮੇਹਿ ਮਗਨੁ ਬੀ ਰਹਿਆ ਝੋਠ ਸੁਗਿ ਲਪਟਾਨਾ ॥ ਨਾਨਕ ਦੀਨੁ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥੧॥

ha-o puchha-o apna satgur data kin biDh dutar tari-e ram. satgur bha-e chalhu yivti-a iv mari-e ram. yivti-a mari-e bha-oyal tari-e gurmukj nam samave.

Página 776

pura purakj pa-i-a vadbhagi sach nam liv lave. mat pargas bha-i man mani-a ram nam vadi-a-i. Nanak parabh pa-i-a sabad mila-i-a yoti yot mila-i. ॥4॥1॥4॥ suhi mehla 4 ghar 5 ik-o^Nkar satgur parsad. gur sant yano pi-ara me mili-a meri tarisna buyh ga-i-ase. ha-o man tan deva satigure me mele parabh guntase. Dhan Dhan guru vad purakj he me dase jar sabase. vadbhagi jar pa-i-a yan Nanak nam vigase. ॥1॥ gur sean pi-ara me mili-a jar marag panth dasaja. ghar avhu chiri vichhunni-a mil sabad guru parabh naja. ha-o tuyh beaju kjari udini-a yi-o yal bin min maraja. vadbhagi jar Dhi-a-i-a yan Nanak nam samaja. ॥2॥ man dah dis chal chal bharmi-a manmukj bharam bhula-i-a. nit asa man chitve man tarisna bhukj laga-i-a. anta Dhan Dhar dabi-a fir bikj bhalan ga-i-a. yan Nanak nam salaji tu bin nave pach pach mu-i-a. ॥3॥ gur sundar mohan pa-e kare jar parem bani man mari-a. mere hirde suDh buDh visar ga-i man asa chint visari-a. me antar vedan parem ki gur dekjat man saDhari-a. vadbhagi parabh a-e mil yan Nanak kjin kjin vari-a. ॥4॥1॥5॥ suhi chhant mehla 4. mareis ve yan ja-ume bikji-a yin jar parabh milan na diti-a. de kanchan ve vanni-a in ja-ume mar viguti-a. moh ma-i-a ve sabh kalkua in manmukj murh seuti-a. yan Nanak gurmukj ubre gur sabdi ja-ume chhuti-a. ॥1॥ vas anihu ve yan is man ka-o man base yi-o nit bha-udi-a. dukj ren ve vihani-a nit asa as karedi-a. gur pa-i-a ve sant yano man as puri jar cha-udi-a. yan Nanak parabh de mati chhad asa nit sukj sa-udi-a. ॥2॥ sa Dhan asa chit kare ram rei-a jar parabh seyrij-e a-i. mera thakur agam da-i-al he ram rei-a kar kirpa lejo mila-i.

Página 777

mere man tan locha gurmukje ram rei-a jar sarDha sey vichha-i. yan Nanak jar parabh bhani-a ram rei-a mili-a sahy subha-i. ॥3॥ ikat seye jar parabjo ram rei-a gur dase jar mele-i. me man tan parem berag he ram rei-a gur mele kirpa kare-i. ha-o gur vitaju ghol ghuma-i-a ram rei-a yi-o satgur age de-i. gur tutha yi-o ram rei-a yan Nanak jar mele-i. ॥4॥2॥6॥5॥7॥6॥18॥ rag suhi chhant mehla 5 ghar 1 ik-o^Nkar satgur parsad. sun bavre tu ka-e dekj bhulana. sun bavre neu kurja la-i-o kusambh rangana. kurji dekj bhulo adh laje na mulo govid nam meitha. thiveh lala at gulala sabad chin gur mitha. mithi-a mohi magan thi raji-a yhuth sang laptana. Nanak din saran kirpa niDh rakj le bhagtana. ॥1॥

Le pido a mi *Guru* Compasivo, el Dador, que me diga cómo cruzar el aterrador mar de las existencias materiales. Sigue el Sendero Verdadero de la Voluntad del *Guru* y permanece muerto mientras vivas. Sólo aquél que muere para su ego, cruza ese mar terrible y como *Gurmukj* se inmerge en el *Naam*. **P. 776.**

Uno obtiene al *Purusha* Perfecto por buena fortuna y entona su ser en el Nombre Verdadero.

Sólo así su intelecto es iluminado y su mente acepta la Verdad de la Gloria del Nombre del Señor. Dice *Nanak*, de esa forma uno llega a Dios a través de la Palabra, y la luz de uno se inmerge en la Corriente Infinita de Luz. (4-1-4)

Un Dios Creador del Universo, por la Gracia del Verdadero Guru

Suji, Mejl Guru Ram Das, Cuarto Canal Divino.

Oh Santos, he conocido al Amado *Guru* y ahora toda mi ansiedad se ha calmado. Ofrezco mi cuerpo y mi mente a mi *Guru* para que me guíe hasta mi Dios, el Tesoro de Virtud. Bendito es el *Guru*, el Gran *Purusha*, Quien me hace tener la Visión de mi Señor. Por buena fortuna encontré a mi Dios y a través del Nombre del Señor he florecido. (1)

He encontrado a mi Amado Amigo, el *Guru*, Quien me ha mostrado el Sendero del Señor. Separado estuve de Ti por mucho tiempo, oh Amado Dios; ven a mí a través de la Palabra del *Guru*. Sin Ti mi corazón sufre y se revuelca como un pez fuera del agua. Es por buena fortuna que uno te contempla, oh Dios, y se inmerge en Tu Nombre. (2)

La mente del *Manmukj* vaga perdida en la duda y se enciende por la angustia y las falsas esperanzas. Infinito es el Tesoro enterrado en el interior, pero uno va hacia afuera en busca del veneno. Alaba a tu Señor, oh dice *Nanak*, porque sin el Nombre del Señor uno es destruido. (3)

He encontrado a mi amado *Guru*; es tan Bello que su Palabra ha sobrecogido mi mente. La idea del otro se ha ido y las ansiedades de la mente se han calmado. En mí sólo está el dolor del amor y viendo al *Guru* he encontrado una nueva esperanza. Oh Dios, despierta mi destino y encuéntrame; oh Señor, ofrezco mi ser en sacrificio a Ti a cada momento. (4-1-5)

Suji, Chhant, Mejl Guru Ram Das, Cuarto Canal Divino.

Oh Santo, purga tu ser del veneno del ego que no te deja ver a tu Señor. El cuerpo es bello como el oro, pero es desperdiciado por el propio ego. Todos los apegos son vana ilusión; a ella el ególatra está aferrado. Dice *Nanak*, uno es salvado a través del *Guru*, y teniendo la Palabra del *Guru*, uno es liberado del ego. (1)

Oh Santos, disciplinen esa mente que vaga como un halcón salvaje, que pasa la noche de su vida en la angustia esperando y deseando. Oh Santos, he encontrado al Santo *Guru* y mi deseo ha sido cumplido recitando el Nombre del Señor. Oh Dios, bendíceme con Tu Sabiduría para que no tome en cuenta mis falsas esperanzas y pueda dormir en paz. (2)

La esposa añora a su Esposo y reza, oh Dios, ven a mi aposento nupcial. Eres Infinitamente Compasivo, oh Señor; ten Misericordia de mí y encuéntrame. **P. 777.**

El deseo de tener Tu Visión vive en mí; he tendido la cama de la Fe en Ti, pero sólo cuando estás complacido conmigo, oh amado Rey, Te muestras espontáneamente. (3)

En el mismo aposento está mi Señor, mi Dios, pero no Lo puedo ver; oh *Guru*, úneme con Él.

En mí hay un inmenso amor por Ti, oh Dios, mi Rey; es por la Gracia del *Guru* que Te puedo ver. Ofrezco todo mi ser en sacrificio al *Guru*; a Él le entrego mi Alma, Él tiene Compasión de mí y me deja ver a mi Dios. (4-2-6-5-7-6-18)

Un Dios Creador del Universo, por la Gracia del Verdadero Guru

Rag Suji, Chhant, Mejl Guru Aryan, Quinto Canal Divino.

Oh hombre loco, ¿por qué te dejas llevar por lo que parece ser pero no es? Tu amor es ilusorio como el color del azafrán. Estás apegado a la pequeña sombra inmaterial y no quieres saber que el Nombre de Dios tiene un Color Carmesí permanente. Teñido con el Nombre, tu color se vuelve como el de la flor de Lala, pero estás apegado a lo que no es. *Nanak* busca el Refugio del Señor Misericordioso, Quien salva el honor de Sus Devotos. Escucha, oh loco: sirve al Señor de la Vida. (1)

ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥ ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥ ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥ ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣੁ ਪ੍ਰਭੁ ਗਹਿ ਰਹੀਐ ॥ ਏਹੁ ਮਨੁ ਦੀਜੈ ਸੁੱਕ ਨ ਕੀਜੈ ਗੁੰਗੁਮੁਖਿ ਤੁਜਿ ਬਹੁ ਮਾਣਾ ॥ ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥੨॥ ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੁ ॥ ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੁ ॥ ਨਿਹਚਲੁ ਹਭੁ ਜਾਣਾ ਮਿਥਿਆ ਮਾਣਾ ਸੰਤ ਪ੍ਰਭੁ ਹੋਇ ਦਾਸਾ ॥ ਜੀਵਤ ਮਰੀਐ ਭਉ–ਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥ ਗੁਰੁ ਸੇਵੀਜੈ ਅੰਮ੍ਰਿਤੁ ਪੀਜੈ ਜਿਸੁ ਲਾਵਹਿ ਸਹਜਿ ਧਿਆਨੁ ॥ ਨਾਨਕੁ ਸੋਰਣਿ ਪਇਆ ਹਰਿ ਦੁਆਰੇ ਹਉ ਬਲਿ ਬਲਿ ਸਦ ਕਰਬਾਨੁ ॥੩॥ ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥ ਸੁਣਿ ਬਾਵਰੇ ਥੀਉ ਰੋਣੁ ਜਿਨੀ ਪ੍ਰਭੁ ਧਿਆਇਆ ॥ ਜਿਨਿ ਪ੍ਰਭੁ ਧਿਆਇਆ ਤਿਨਿ ਸੁਖੁ ਪਾਇਆ ਵਡਭਾਗੀ ਦਰਸਨੁ ਪਾਈਐ ॥ ਥੀਉ ਨਿਮਾਣਾ ਸਦ ਕਰਬਾਣਾ ਸਗਲਾ ਆਪੁ ਮਿਟਾਈਐ ॥ ਓਹ ਧਨੁ ਭਾਗ ਸੁਧਾ ਜਿਨਿ ਪ੍ਰਭੁ ਲਧਾ ਹਮ ਤਿਸੁ ਪਹਿ ਆਪੁ ਵੇਚਾਇਆ ॥ ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥੪॥੧॥ ਸੂਹੀ ਮਹਲਾ ੫ ॥ ਹਰਿ ਚਰਣ ਕਮਲ

ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥ ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮੇ ਜੀਉ ॥ ਬਾਬਲੁ ਮੇਰਾ ਵਡ ਸਮਰਥਾ ਕਰਣ ਕਾਰਣੁ ਪ੍ਰਭੁ ਹਾਰਾ ॥ ਜਿਸੁ ਸਿਮਰਤ ਦੁਖ ਕੋਈ ਨ ਲਾਗੈ ਭੋਊਜਲੁ ਪਾਰਿ ਉਤਾਰਾ ॥ ਆਦਿ ਜੁਗਾਦਿ ਭਗਤਨ ਕਾ ਰਾਖਾ ਉਸਤਤਿ ਕਰਿ ਕਰਿ ਜੀਵਾ ॥ ਨਾਨਕ ਨਾਮੁ ਮਹਾ ਰਸੁ ਮੀਠਾ ਅਨਦਿਨੁ ਮਨਿ ਤਨਿ ਪੀਵਾ ॥੧॥ ਹਰਿ ਆਪੇ ਲਏ ਮਿਲਾਇ ਕਿਉ ਵੇਛੜਾ ਥੀਵਈ ਬਲਿ ਰਾਮ ਜੀਉ ॥ ਜਿਸੁ ਨ ਤੇਰੀ ਟੇਕੁ ਸੇ ਸਦਾ ਸਦ ਜੀਵਈ ਬਲਿ ਰਾਮ ਜੀਉ ॥ ਤੇਰੀ ਟੇਕ ਤਝੈ ਤੇ ਪਾਈ ਸਾਚੇ ਸਿਰਜਣਹਾਰਾ ॥ ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੁ ਹਮਾਰਾ ॥ ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੈ ਰੈਨਿ ਆਸ ਤੁਮਾਰੀ ॥ ਸਫਲੁ ਦਰਸੁ ਭੋਟਿਆ ਗੁਰੁ ਪੂਰਾ ਨਾਨਕ ਸਦੇ ਬਲਿਹਾਰੀ ॥੨॥ ਸਮੁਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥ ਸਤਿਗੁਰੁ ਮਿਲਿਆ ਦਇਆਲੁ ਗੁਣੁ ਅਬਿਨਾਸੀ ਗਾਇਆ ਬਲਿ ਰਾਮ ਜੀਉ ॥ ਗੁਣ ਗਵਿੰਦ ਗਾਉ ਨਿਤੁ ਨਿਤੁ ਪ੍ਰਾਣ ਪ੍ਰੀਤਮੁ ਸੁਆਮੀਆ ॥ ਸਭ ਦਿਵਸ ਆਏ ਗਹਿ ਕੋਠਿ ਲਾਏ ਮਿਲੇ ਅੰਤਰਜਾਮੀਆ ॥ ਸਤੁ ਸੰਤਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥ ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੂਰਖ ਕਰੁਣਹਾਰੇ ॥੩॥ ਉਪਜਿਆ ਤਤੁ ਗਿਆਨੁ ਸਾਹੁਰੇ ਪੇਈਐ ਇਕੁ ਹਰਿ ਬਲਿ ਰਾਮ ਜੀਉ ॥ ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨੁ ਸਾਕੇ ਭਿੰਨ ਕਰਿ ਬਲਿ ਰਾਮ ਜੀਉ ॥ ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥ ਜਲਿ ਬਲਿ ਮਹੀਅਲਿ ਪੁਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥ ਜਿਸ ਤੋ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥ ਜਿਸ ਕੇ ਚਲਤ ਨ ਜਾਹੀ ਲਖਣੋ ਨਾਨਕ ਤਿਸਹਿ ਧਿਆਏ ॥੪॥੨॥

ਰਾਗੁ ਸੂਹੀ ਛੰਤੁ ਮਹਲਾ ੫ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਗੋਬਿੰਦ ਗੁਣ ਗਾਵਣੁ ਲਾਗੈ ॥ ਹਰਿ ਰੰਗਿ ਅਨਦਿਨੁ ਜਾਗੈ ॥ ਹਰਿ ਰੰਗਿ ਜਾਗੈ ਪਾਪੁ ਭਾਗੈ ਮਿਲੈ ਸੰਤ ਪਿਆਰਿਆ ॥ ਗੁਰ ਚਰਣੁ ਲਾਗੈ ਭਰਮ ਭਾਗੈ ਕਾਜ ਸਗਲੁ ਸਵਾਰਿਆ ॥ ਸੁਣਿ ਸੁਵਣੁ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥ ਬ੍ਰਿਨਵੰਤਿ ਨਾਨਕ ਸਰਣਿ ਸੁਆਮੀ ਜੀਉ ਪਿਡੁ ਪ੍ਰਭ ਆਗੈ ॥੧॥

sun**᳚** bavre sev **᳚**thakur nath parāṇa. sun**᳚** bavre yo a-i-a **᳚**tis yaṇa. nihchal jab**᳚**h vesi sun**᳚** pardesi satsang mil raji-e. jar pa-i-e **᳚**bhagi sun**᳚** beragi charaṇ**᳚** parab**᳚**hu geh raji-e. eu man **᳚**diye sank na kiye gurmuk**᳚**j te bajo maṇa. Nanak **᳚**din**᳚** bhagaṭ**᳚** bhav tarāṇ**᳚** tere ki-a gun**᳚** ak**᳚**j vak**᳚**jana. ॥2॥ sun**᳚** bavre ki-a kiche kur**᳚**ja mano. sun**᳚** bavre jab**᳚**h vesi g̃arab gumano. nihchal jab**᳚**h yaṇa mithi-a maṇa sant**᳚** parab**᳚**hu jo-e **᳚**dasa. yivat mari-e **᳚**bha-oyal tari-e ye thive karam lik**᳚**ji-asa. gur seviye amrit**᳚** piye yis laveh sahy **᳚**Dhi-ano. Nanak saraṇ**᳚** pa-i-a jar **᳚**du-are ja-o bal bal sad**᳚** kurbano. ॥3॥ sun**᳚** bavre mat**᳚** yane**᳚**h parab**᳚**h me pa-i-a. sun**᳚** bavre thi-o reṇ**᳚** yini parab**᳚**h **᳚**Dhi-a-i-a. yin parab**᳚**h **᳚**Dhi-a-i-a tin suk**᳚**j pa-i-a vad**᳚**bhagi darsan pa-i-e. thi-o ni**᳚**maṇa sad**᳚** kurbāṇa sagla ap mita-i-e. oh **᳚**Dhan**᳚** bhag su**᳚**Dha yin parab**᳚**h la**᳚**Dha jam tis pe**᳚**h ap vecha-i-a. Nanak **᳚**din saraṇ**᳚** suk**᳚**j saḡar rak**᳚**j le apna-i-a. ॥4॥1॥ suhi me**᳚**hla 5. jar charaṇ**᳚** kamal ki tek satgur **᳚**diṭi tus ke bal ram yi-o.

Página 778

jar amrit**᳚** **᳚**bhare **᳚**bhandar sab**᳚**h kich**᳚**h he **᳚**ghar tis ke bal ram yi-o. babul mera vad samratha karaṇ**᳚** karaṇ**᳚** parab**᳚**h jara. yis simrat**᳚** duk**᳚**j ko-i na lage **᳚**bha-oyal par utaṛa. ad yugad**᳚** bhagtan ka rak**᳚**ja ust**᳚**aṭ kar kar yiva. Nanak nam maja ras mitha an-**᳚**din man tan piva. ॥1॥ jar ape la-e mila-e ki-o vech**᳚**jo**᳚**rja thiv-i bal ram yi-o. yis no teri tek so sad**᳚**a sad**᳚** yiv-i bal ram yi-o. teri tek **᳚**tuyhe te pa-i sache siry**᳚**anjara. yis te **᳚**kjali ko-i naji esa parab**᳚**hu jamara. sant yaṇa mil mangal ga-i-a **᳚**din ren as tum^Hari. safal **᳚**daras **᳚**bheti-a gur pura Nanak sad**᳚** balijari. ॥2॥ samm^Hli-a sach than man majat sach pa-i-a bal ram yi-o. satgur mili-a **᳚**da-i-al gun**᳚** abjinasi ga-i-a bal ram yi-o. gun**᳚** govind ga-o nit**᳚** nit**᳚** paraṇ**᳚** pariṭam su-ami-a. sub**᳚**h divas a-e geh kan**᳚**th la-e mile antaryami-a. sat**᳚** santok**᳚**j veeh vee anha**᳚**da y**᳚**hunkare. sun**᳚** **᳚**bhe binase sagal Nanak parab**᳚**h purak**᳚**j kar**᳚**nejare. ॥3॥ upyi-a tat gi-an sajure pe-i-e ik jar bal ram yi-o. barahme barahm mili-a ko-e na sake **᳚**bjinn kar bal ram yi-o.

bisam pek**᳚**je bisam sun**᳚**i-e bismad**᳚** nadri a-i-a. yal thal maji-al puran su-ami **᳚**ghat **᳚**ghat raji-a sama-i-a. yis te upyi-a tis maji sama-i-a kimat**᳚** kajaṇ na ya-e. yis ke chalaṭ na yaji lak**᳚**j-**᳚**ne Nanak tise**᳚**h **᳚**Dhi-a-e. ॥4॥2॥ rag suhi **᳚**ch**᳚**hant me**᳚**hla 5 **᳚**ghar 2 ik-o^Nkar satgur parsad**᳚**. gobind gun**᳚** gavaṇ**᳚** lage. jar rang an-**᳚**din yage. jar rang yage pap **᳚**bhage mile sant**᳚** pi-ari-a. gur charaṇ**᳚** lage **᳚**bharam **᳚**bhage ke sagal savari-a. sun**᳚** sarvaṇ**᳚** bani sahy yaṇi jar nam yap vad**᳚**bhage. binvant**᳚** Nanak saraṇ**᳚** su-ami yi-o pind parab**᳚**h age. ॥1॥

Escucha, oh tonto: quien sea que vino al mundo también se fue y lo que parece eterno, no lo es. Oh Alma extraña, únete a la Sociedad de los Santos, obtén a tu Dios por buena fortuna y busca el Refugio de Sus Pies.

Entrega tu mente a Dios sin ninguna duda y deja tu ego inflado por la Gracia del *Guru*. *Nanak* no puede acabar de cantar la Alabanza de ese Señor, Quien lleva de la mano a los Devotos a través del terrible mar de las existencias materiales.

Oh hombre loco, ¿por qué te enorgulleces de todo lo que es ilusorio y falso? Oh hombre loco, todo lo que te enorgullece se va a ir; todo lo que parece se irá. Sé el esclavo del Santo y de tu Dios; muere para tu ego mientras estés vivo, para que seas llevado a través, si tal fuera tu Destino. Aquél a quien Dios entona en Su Ser espontáneamente, sirve al *Guru* y bebe del Néctar del Señor. *Nanak* busca el Refugio del Señor y ofrece su ser siempre en sacrificio a su Dios.

Oh hombre loco, dices que has encontrado a tu Dios. No, no digas eso; mejor sé el polvo que pisan aquéllos que meditan en su Señor. Los que viven en Dios logran el Éxtasis y es por una buena fortuna que uno tiene su Visión. Ofrece tu ser en sacrificio a ellos y deshazte de tu egoísmo.

Bendito es aquél que ha logrado a su Dios; me ofrezco como ofrenda a Él. Dice *Nanak*, humildemente busco Tu Refugio, oh Océano de Paz, oh Dios mío, tómame en Tu Misericordia y salva mi honor.

Suji, Mejl Guru Aryan, Quinto Canal Divino.

Mi *Guru* Verdadero, en Su Misericordia, me ha bendecido con el Refugio de los Pies de Loto del Señor; oh, ofrezco mi ser en sacrificio a mi Señor. **P. 778.**

El Néctar Ambrosial del Señor, es un Tesoro que desborda, todo está en Su Hogar, yo ofrezco mi ser en sacrificio al Señor. Mi Padre es Todopoderoso, Dios es el Hacedor y la Causa de causas, meditando en Él, el dolor no me toca y soy llevado a través del aterrador océano del mundo.

Él es el Soporte de Sus Devotos desde el comienzo del tiempo y yo vivo de Su Alabanza. Dice *Nanak*, dulce es la Esencia Grandiosa del Nombre del Señor; satura tu cuerpo y tu mente con Ella. Si el Señor por Sí Mismo nos une en Su Ser, ¿cómo puede uno permanecer separado de Él? Aquél que se apoya en Ti, oh Dios, vive eternamente y para siempre. Oh Señor Creador, logro Tu Soporte sólo por Ti; eres tan Compasivo, oh mi Maestro, y sin Ti no hay nadie más.

Uniéndome a Tus Santos, canto Tu Alabanza y me apoyo sólo en Ti. Mi *Guru* es Perfecto; su Visión es fructífera. Oh, me ofrezco en sacrificio a mi *Guru*.

Cuando logré vivir en el Santuario Verdadero del Señor, logré el Honor, la Gloria y la Verdad. Encontré al *Guru* Compasivo y canté la Alabanza de mi Dios Eterno. Canto siempre la Alabanza del Señor, Quien es mi Maestro, la Vida de mi vida.

Mi vida ha cambiado, el Señor me ha llevado a Su Pecho y he encontrado a mi Dios, el Conocedor de lo íntimo. Estoy ahora bendecido con la Verdad y el Contentamiento; la Melodía Divina resuena en mi interior y, escuchándola, todos mis temores se disipan. Qué Glorioso es mi Señor, mi Maestro.

En mí se ha edificado la Quintaesencia de la Sabiduría, y sólo veo a mi Dios aquí y por todas partes. El Dios del más allá se unió a mi Dios interno y ahora nadie puede separar mi Alma del Alma Universal. Maravilloso es el Señor que veo y escucho; sí, ahora puedo ver al Señor de Maravilla. El Maestro Perfecto está en el mar, en la tierra, en los mundos inferiores y compenetra todos los corazones. Me he inmergido ahí de donde vine; este Estado de Unión es indescriptible.

Dice *Nanak*, contemplo al Señor, pero, por más que trato no logro empezar a describir Sus Maravillas.

Un Dios Creador del Universo, por la Gracia del Verdadero Guru

Rag Suji, Chhant, Mejl Guru Aryan, Quinto Canal Divino.

Ahora canto siempre la Alabanza de mi Dios y estoy siempre despierto en Su Amor. Despertando en el Amor del Señor, mis errores son borrados y encuentro al amado Santo. Me postro a los Pies del *Guru*, mis dudas se acaban y vivo totalmente satisfecho. Escuchando la Palabra del *Shabd*, espontáneamente entendí Su Mensaje y por esa buena fortuna viví en el Nombre del Señor.

Nanak reza, busco Tu Refugio, oh Dios, y pongo mi cuerpo y Alma ante Ti.